

ਸਭ ਨੂੰ ਕਿਸੇ ਨਾ ਕਿਸੇ ਦੀ ਲੋੜ ਹੁੰਦੀ ਹੈ (ਮੱਤੀ 16:13-19)

ਮਨੁੱਖ ਨੂੰ ਬਣਾਉਣ ਦੇ ਬਾਅਦ, ਖੁਦਾ ਨੇ ਕਿਹਾ, ‘ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ’ (ਉਤਪਤ 2: 18)। ਇਕੱਲਤਾ ਬੜੀ ਮਾੜੀ ਚੀਜ਼ ਹੈ।

[ਇਕੱਲਤਾ] ਨੂੰ ਉਹ ਕਸ਼ਟ ਦੱਸਿਆ ਗਿਆ ਹੈ ਜਿਹੜਾ ਕਿਸੇ ਵੀ ਹੋਰ ਮਹਾਮਾਰੀ ਨਾਲੋਂ ਵੱਧ ਲੋਕਾਂ ਨੂੰ ਤੰਗ ਕਰਦਾ ਹੈ। ਇਕ ਮਸ਼ਹੂਰ ਸਵਿੱਸ ਮਨੋਵਿਗਿਆਨਿਕ ਨੇ ਇਹਨੂੰ ‘ਇਸ ਯੁੱਗ ਦਾ ਸਭ ਤੋਂ ਖਤਰਨਾਕ ਰੋਗ’ ਦੱਸਿਆ ਹੈ। ਅਤੇ ਹਾਲ ਹੀ ਵਿਚ ਇਕ ਪ੍ਰਸਿੱਧ ਡਾਕਟਰ ਨੇ ਕਿਹਾ ਹੈ, ‘ਇਹਦੇ ਵਰਗੀ ਗੰਭੀਰ ਜਾਂ ਐਨੀ ਵਿਆਪਕ ਮਨੁੱਖੀ ਸਥਿਤੀ ਹੋਰ ਕੋਈ ਨਹੀਂ ਹੈ।’¹

ਜ਼ਿੰਦਗੀ ਵਿਚ ਸਾਨੂੰ ਸਭਨਾ ਨੂੰ ‘ਇਕ ਨੈੱਟਵਰਕ’ ਜਾਂ ਸਹਾਇਕ ਸਮੂਹ ਦੀ ਲੋੜ ਰਹਿੰਦੀ ਹੈ।²

ਰੂਹਾਨੀ ਖੇਤਰ ਵਿਚ ਵੀ ਇਹੀ ਗੱਲ ਲਾਗੂ ਹੁੰਦੀ ਹੈ। ਖੁਦਾ ਇੰਜ ਕਹਿ ਸਕਦਾ ਸੀ, ‘ਮਸੀਹੀ ਬਣਨ ਦੇ ਬਾਅਦ, ਤੁਸੀਂ ਆਪਣੇ ਸਿਰ ਤੇ ਸੰਭਾਲੋ।’ ਪਰ ਉਹਨੂੰ ਪਤਾ ਸੀ ਕਿ ਸਾਨੂੰ ਸਭਨਾ ਨੂੰ ਸਮਰੱਥਾ ਦੀ ਲੋੜ ਹੁੰਦੀ ਹੈ ਭਾਵ ਸਾਨੂੰ ਸਭਨਾਂ ਨੂੰ ਮਦਦ ਦੀ ਲੋੜ ਹੁੰਦੀ ਹੈ। ਇਹ ਪਾਠ ਪ੍ਰਮੇਸ਼ਵਰ ਦੇ ਸਹਾਇਕ ਸਮੂਹ ਬਣਾਉਣ ਲਈ ਯਿਸੂ ਦੇ ਵਾਅਦੇ ਬਾਰੇ ਦੱਸਦਾ ਹੈ। ਇਸ ਪਾਠ ਨਾਲ ਜੁੜੀਆਂ ਬਾਈਬਲ ਦੀਆਂ ਆਇਤਾਂ ਮੱਤੀ 16: 13-19 ਤੋਂ ਵੀ ਪ੍ਰਮੇਸ਼ਵਰ ਵੱਲੋਂ ਸਾਡੇ ਲਈ ਮੁਹੱਈਆ ਕਰਵਾਈ ਹੋਰ ਮਦਦ ਦਾ ਸੁਝਾਅ ਮਿਲਦਾ ਹੈ।

ਯਿਸੂ ਆਪਣੀ ਨਿੱਜੀ ਸੇਵਕਾਈ ਪੂਰੀ ਕਰਨ ਵਾਲਾ ਸੀ। ਲੂਕਾ 9: 51 ਦੇ ਸ਼ਬਦਾਂ ਦੀ ਵਰਤੋਂ ਕਰਦੇ ਤਾਂ ਛੇਤੀ ਹੀ ਯਿਸੂ ਨੇ ‘ਯਰੂਸ਼ਲਮ ਨੂੰ ਜਾਣ ਲਈ ਆਪਣਾ ਮੁਹਾਣਾ ਪੱਕੇ ਤੌਰ ਨਾਲ ਮੋੜਿਆ।’ ਯਿਸੂ ਲਈ ਇਹ ਸਮਾਂ ਬੜਾ ਅਹਿਮ ਸੀ। ਉਹਦੇ ਚੇਲਿਆਂ ਲਈ ਇਹ ਬੜਾ ਅਹਿਮ ਸਮਾਂ ਸੀ।

ਤੁਹਾਨੂੰ ਕਿਸੇ ਦੀ ਲੋੜ ਹੈ

ਸਾਡੇ ਪਾਠ ਦੀ ਆਇਤ ' 'ਯਿਸੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿਚ ਆਣ ਕੇ' ' (ਆਇਤ 13ੳ) ਨਾਲ ਸ਼ੁਰੂ ਹੁੰਦੀ ਹੈ।

ਫਲਸਤੀਨ ਵਿਚ ਕੈਸਰੀਆ ਨਾਂ ਦੇ ਦੋ ਸ਼ਹਿਰ ਸਨ। ਇਕ ਭੂਮੱਧ-ਸਾਗਰ ਦੇ ਕੰਢੇ ਤੇ ਸੀ। ਇਸ ਆਇਤ ਵਿਚਲਾ ਕੈਸਰੀਆ ਫਲਸਤੀਨ ਦੇ ਉੱਤਰ-ਪੂਰਬ ਵਿਚ ਸੀ। ਯਿਸੂ ਦੇ ਜਨਮ ਤੋਂ ਕੁਝ ਸਾਲ ਪਹਿਲਾਂ ਹੀ, ਹੈਰੋਦੇਸ ਫਿਲਿੱਪਸ ਨੇ ਜੋ ਚੌਥੇ ਹਿੱਸੇ ਦਾ ਰਾਜਾ ਸੀ (ਲੂਕਾ 3: 1)। ਪੁਰਾਣੇ ਸ਼ਹਿਰ ਪਨਿਆਸ ਨੂੰ ਅਬਾਦ ਕਰਕੇ ਇਹਦਾ ਨਾਮ ਕੈਸਰ ਅਤੇ ਆਪਣੇ ਨਾਂ ਤੇ ਕੈਸਰੀਆ ਫਿਲਿੱਪੀ ਰੱਖ ਦਿੱਤਾ। ਇਸ ਸ਼ਹਿਰ ਦੀ ਇਕ ਖ਼ਾਸ ਗੱਲ ਇਹ ਸੀ ਕਿ ਇਹ ਪੂਰਾ ਸ਼ਹਿਰ ਹਰਮੇਨ ਪਹਾੜੀ ਦੇ ਹੇਠਾਂ, ਚੂਨੇ ਦੇ ਪੱਥਰ ਦੇ ਇਕ ਬੜੇ ਵੱਡੇ ਚਬੂਤਰੇ ਤੇ ਬਣਿਆ ਸੀ।

ਲੋਕਾਂ ਨੂੰ ਵਚਨ ਸੁਣਾਉਂਦੇ ਅਤੇ ਉਹਨਾਂ ਦੀ ਮਦਦ ਕਰਦੇ ਅੱਗੇ ਵਧਦਾ ਹੋਇਆ ਯਿਸੂ ਆਪਣੇ ਚੇਲਿਆਂ ਨਾਲ ਕੈਸਰੀਆ ਫਿਲਿੱਪੀ ਦੇ ਇਲਾਕੇ ਵਿਚ ਆਇਆ। ਧਰਤੀ ਤੇ ਆਪਣੀ ਸੇਵਾਈ ਦੌਰਾਨ ਯਿਸੂ ਉੱਤਰ ਵੱਲ ਇੱਥੋਂ ਤੀਕ ਆਇਆ ਸੀ।

ਯਿਸੂ ਨੇ ਉਸ ਥਾਂ ਤੇ ਪਹੁੰਚ ਕੇ ਆਪਣੇ ਚੇਲਿਆਂ ਦੀ ਪਰਖ ਕੀਤੀ। ਪਰਖ ਜਾਂ ਅਜਮਾਇਸ਼ ਗੁਰੂ ਅਤੇ ਚੇਲੇ ਦੋਹਾਂ ਲਈ ਬੜੀ ਭੈ-ਭੀਤ ਕਰਨ ਵਾਲਾ ਸਮਾਂ ਹੁੰਦਾ ਹੈ। ਇਕ ਤਰ੍ਹਾਂ ਨਾਲ ਇਮਤਿਹਾਨ ਦੀ ਘੜੀ ਚੇਲੇ ਨਾਲੋਂ ਵਧ ਕੇ ਗੁਰੂ ਲਈ ਹੁੰਦੀ ਹੈ। ਗੁਰੂ ਨੂੰ ਡਰ ਰਹਿੰਦਾ ਹੈ, ਕਿ ' 'ਮੈਂ ਜੋ ਸਿਖਾਉਣਾ ਚਾਹੁੰਦਾ ਹਾਂ ਉਹ ਸਿਖਾ ਦਿੱਤਾ ਹੈ ਜਾਂ ਨਹੀਂ?' ' ਯਿਸੂ ਇਹ ਕਹਿ ਕੇ ਉਹਨਾਂ ਦਾ ਇਮਤਿਹਾਨ ਲੈਣ ਲੱਗਾ ਕਿ ' 'ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ?' ' (ਆਇਤ 13ਅ)।

ਚੇਲਿਆਂ ਦਾ ਜਵਾਬ ਸੀ, ' 'ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆਹ ਅਤੇ ਕਈ ਯਿਰਮਿਯਾਹ ਯਾ ਨਬੀਆਂ ਵਿੱਚੋਂ ਕੋਈ' ' (ਆਇਤ 14)। ਲੋਕ ਇਹ ਤੈਅ ਨਹੀਂ ਕਰ ਪਾ ਰਹੇ ਸਨ ਕਿ ਯਿਸੂ ਕੌਣ ਹੈ। ਯਿਸੂ ਮਸੀਹਾ ਵਾਲਾ ਕੰਮ ਹੀ ਕਰ ਰਿਹਾ ਸੀ, ਪਰ ਉਹ ਉਵੇਂ ਨਹੀਂ ਆਇਆ ਸੀ ਜਿਵੇਂ ਲੋਕ ਸਮਝਦੇ ਸਨ ਕਿ ਮਸੀਹਾ ਆਵੇਗਾ। ਫਿਰ ਵੀ ਉਹਨਾਂ ਨੂੰ ਇਹ ਜ਼ਰੂਰ ਪਤਾ ਸੀ ਕਿ ਉਹ ਕੋਈ ਖ਼ਾਸ ਹੋਵੇਗਾ, ਇਸ ਲਈ ਉਹਨਾਂ ਦਾ ਕਹਿਣਾ ਸੀ ਕਿ ਉਹ ਯੂਹੰਨਾ ਬਪਤਿਸਮਾ ਦੇਣ ਵਾਲਾ, ਏਲੀਆਹ, ਯਿਰਮਿਆਹ ਜਾਂ ਕੋਈ ਹੋਰ ਨਬੀ ਸੀ।

ਕੁਝ ਲੋਕਾਂ ਦਾ ਵਿਚਾਰ ਹੈ ਕਿ ਯਹੂਦੀ ਲੋਕ ਅਜਿਹਾ ਇਸ ਲਈ ਕਹਿੰਦੇ ਸਨ ਕਿਉਂਕਿ ਉਹਨਾਂ ਦਾ ਵਿਸ਼ਵਾਸ ' 'ਰੂਹ ਦੇ ਚੋਲਾ ਬਦਲਣ' ' ਵਿਚ ਸੀ ਜੋ ਪੁਨਰ ਜਨਮ (ਆਵਾਗੋਣ) ਦੀ ਮੁਢਲੀ ਸਿੱਖਿਆ ਸੀ। ਹੈਰੋਦੇਸ ਨੇ ਇਹ ਅਫ਼ਵਾਹ ਉਡਾਈ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਯੂਹੰਨਾ ਹੀ ਸੀ (ਤੁਲਨਾ ਕਰੋ ਮਰਕਸ 6: 14, 16)। ਨਾਲੇ ਯਹੂਦੀ ਲੋਕ ਏਲੀਆਹ ਦੇ ਫਿਰ ਤੋਂ ਆਉਣ ਦੇ ਅਜੀਬ ਵਿਚਾਰ ਦੀਆਂ ਗੱਲਾਂ ਕਰਦੇ ਸਨ, ਜਿਸ ਨਾਲ ਉਹ ਇਹ ਵਾਅਦਾ ਜੋੜਦੇ ਸਨ ਕਿ ਮਸੀਹਾ ਲਈ ਰਾਹ ਤਿਆਰ ਕਰਨ ਵਾਸਤੇ ਖ਼ੁਦਾ ਏਲੀਆਹ ਨੂੰ ਭੇਜੇਗਾ (ਮਲਾਕੀ 4: 4-6)।^੧ ਮੈਨੂੰ ਇਹ ਤਾਂ ਪਤਾ ਨਹੀਂ ਕਿ ਯਹੂਦੀ ਲੋਕ ਪੁਨਰ ਜਨਮ ਜਾਂ ਆਵਾਗੋਣ ਵਿਚ ਵਿਸ਼ਵਾਸ ਰੱਖਦੇ ਸਨ ਜਾਂ ਨਹੀਂ, ਪਰ ਜੇ ਰੱਖਦੇ ਵੀ ਸਨ ਤਾਂ ਇਹ ਗਲਤ ਸਿੱਖਿਆ ਸੀ। ਬਾਈਬਲ ਕਹਿੰਦੀ ਹੈ, ' 'ਮਨੁੱਖਾਂ ਲਈ ਇਕ ਵਾਰ [ਕਈ ਵਾਰ ਨਹੀਂ] ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ [ਮੌਤ ਦੇ ਬਾਅਦ] ਨਿਆਉਂ ਹੁੰਦਾ ਹੈ [ਇਸ

ਧਰਤੀ ਤੇ ਕਿਸੇ ਹੋਰ ਦੇਹ ਵਿਚ ਨਵਾਂ ਜੀਵਨ ਨਹੀਂ]’’ (ਇਬਰਾਨੀਆਂ 9:27)।

ਕੁਝ ਲੋਕਾਂ ਦੇ ਇਸ ਵਿਸ਼ਵਾਸ ਦੇ ਬਾਵਜੂਦ ਕਿ ਯਿਸੂ ਇਹਨਾਂ ਲੋਕਾਂ ਵਿੱਚੋਂ ਇਕ ਕਿਉਂ ਹੋ ਸਕਦਾ ਹੈ, ਇਹਨਾਂ ਮਹਾਨ ਵਿਅਕਤੀਆਂ ਨਾਲ ਉਹਨੂੰ ਮਿਲਾਉਣ ਤੋਂ ਯਿਸੂ ਬਾਰੇ ਕੁਝ ਪਤਾ ਲਗਦਾ ਹੈ। ਯੂਹੰਨਾ ਇਕ ਪੱਕੇ ਇਰਾਦੇ ਵਾਲਾ ਬੰਦਾ ਸੀ ਜਿਸ ਨੇ ਕਪਟ ਦੇ ਖਿਲਾਫ਼ ਬੋਲਣ ਵਿਚ ਕੋਈ ਪਰਹੇਜ਼ ਨਹੀਂ ਕੀਤਾ। ਇਸੇ ਤਰ੍ਹਾਂ ਯਿਸੂ ਵੀ ਯਹੂਦੀ ਲੋਕਾਂ ਵਿਚ ਪਾਏ ਜਾਣ ਵਾਲੇ ਕਪਟ ਨੂੰ ਉਜਾਗਰ ਕਰਨ ਤੋਂ ਪਰਹੇਜ਼ ਨਹੀਂ ਕਰਦਾ ਸੀ। ਏਲੀਆਹ ਇਕ ਦਲੇਰ ਆਦਮੀ ਸੀ ਜੋ ਬੁਰਾਈ ਦੀ ਤਾਕਤ ਦੇ ਖਿਲਾਫ਼ ਇਕੱਲਾ ਹੀ ਡਟਿਆ ਰਿਹਾ। ਬਿਲਕੁਲ ਇਸੇ ਤਰ੍ਹਾਂ ਯਿਸੂ ਵੀ ਆਪਣੇ ਸਮੇਂ ਦੇ ਸ਼ਕਤੀਸ਼ਾਲੀ ਧਾਰਮਿਕ ਆਗੂਆਂ ਦੇ ਖਿਲਾਫ਼ ਡਟਿਆ ਰਿਹਾ। ਦੂਜੇ ਪਾਸੇ ਯਿਰਮਿਯਾਹ ਤਰਸ ਕਰਨ ਵਾਲਾ ਆਦਮੀ ਸੀ, ਜਿਹੜਾ ਲੋਕਾਂ ਲਈ ਰੋਂਦਾ ਸੀ-ਬਿਲਕੁਲ ਉਦੋਂ ਜਿਵੇਂ ਯਿਸੂ ਕਈ ਵਾਰ ਰੋਇਆ। ਯਿਸੂ ਵਿਚ ਕੁਝ ਲੋਕ ਇਕ ਕਰੜਾ ਪੱਖ ਅਤੇ ਦੂਜੇ ਉਹਦੇ ਕੋਮਲ ਪੱਖ ਵੇਖਦੇ ਸਨ।

ਇਹ ਸਾਰੀਆਂ ਤੁਲਨਾਵਾਂ ਇਕ ਦੂਜੇ ਦੀਆਂ ਪੂਰਕ ਸਨ ਪਰ ਉਹ ਇਸ ਤੋਂ ਅੱਗੇ ਨਹੀਂ ਵਧਦੇ ਸਨ। ਜਦ ਤਕ ਅਸੀਂ ਯਿਸੂ ਨੂੰ ਸਭ ਤੋਂ ਮਹਾਨ ਅਰਥਾਤ ਪ੍ਰਮੇਸ਼ਵਰ ਦੇ ਆਪਣੇ ਪੁੱਤਰ ਦੇ ਰੂਪ ਦੇ ਵਿਚ ਨਹੀਂ ਮੰਨਦੇ ਤਦ ਤਕ ਸਾਡੇ ਕਿਸੇ ਵੀ ਵਿਚਾਰ ਨਾਲ ਸ਼ੈਤਾਨ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ।

ਫਿਰ ਯਿਸੂ ਨੇ ਚੇਲਿਆਂ ਨੂੰ ਇਮਤਿਹਾਨ ਦਾ ਦੂਜਾ ਸਵਾਲ ਕੀਤਾ। ਇਸ ਸਵਾਲ ਦੇ ਉਹਨਾਂ ਨੂੰ ਸੌ ਪ੍ਰਤੀਸ਼ਤ ਅੰਕ ਮਿਲ ਸਕਦੇ ਸਨ! ‘ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?’ (ਆਇਤ 15)।

ਇਸ ਨਾਲੋਂ ਅਹਿਮ ਸਵਾਲ ਨਹੀਂ ਪੁੱਛਿਆ ਜਾ ਸਕਦਾ ਕਿ ‘‘ਤੁਸੀਂ ਕੀ ਕਹਿੰਦੇ ਹੋ ਕਿ ਯਿਸੂ ਕੌਣ ਹੈ?’’ ਜਦ ਤਕ ਤੁਸੀਂ ਇਸ ਸਵਾਲ ਦਾ ਜਵਾਬ ਸਹੀ ਨਹੀਂ ਦਿੰਦੇ ਤਦ ਤਕ ਇਸ ਜ਼ਿੰਦਗੀ ਅਤੇ ਅਨੰਤਕਾਲ ਲਈ ਤੁਹਾਨੂੰ ਲੋੜੀਂਦੀ ਮਦਦ ਅਤੇ ਸਮਰਥਨ ਕਦੇ ਨਹੀਂ ਮਿਲ ਸਕਦਾ।

ਜੇ ਮੈਂ ਯਿਸੂ ਦੇ ਥਾਂ ਹੁੰਦਾ, ਤਾਂ ਮੈਂ ਬੜਾ ਹੀ ਅਲੱਗ ਕਿਸਮ ਦਾ ਉਸਤਾਦ ਹੋਣਾ ਸੀ। ਮੇਰੇ ਵਿਚਾਰ ਕੁਝ ਇਸ ਤਰ੍ਹਾਂ ਹੁੰਦੇ: ‘‘ਪਿਛਲੇ ਕਰੀਬ ਤਿੰਨ ਸਾਲਾਂ ਤੋਂ ਆਪਣੇ ਵਿਦਿਆਰਥੀਆਂ ਦੇ ਮਨਾਂ ਤੇ ਇਕ ਸਚਾਈ ਦਾ ਅਸਰ ਪਾਉਣ ਲਈ ਮੇਰੀਆਂ ਗੱਲਾਂ, ਮੇਰੇ ਮੋਅਜਜ਼ੇ, ਮੇਰੀ ਜ਼ਿੰਦਗੀ ਸਮਰਪਤ ਸਨ: ਇਹ ਸਚਾਈ ਕਿ ਮੈਂ ਕੌਣ ਹਾਂ। ਕੀ ਤੁਸੀਂ ਇਸ ਸਚਾਈ ਨੂੰ ਸਮਝ ਲਿਆ ਹੈ? ਇਕ ਗੁਰੂ ਦੇ ਤੌਰ ਤੇ ਮੈਂ ਸਫਲ ਕਿਵੇਂ ਹੋ ਸਕਦਾ ਹਾਂ?’’

ਪਤਰਸ ਨੇ ਇਸ ਸਵਾਲ ਦਾ ਜਵਾਬ ਦਿੱਤਾ। ਪਤਰਸ ਆਪਣੀ ਸਾਫ਼ਦਿਲੀ ਲਈ ਅਤੇ ਕਈ ਵਾਰ ਲੋੜ ਤੋਂ ਵੱਧ ਬੋਲਣ ਅਤੇ ਅਕਸਰ ਆਪਣਾ ਪੈਰ ਆਪਣੇ ਮੂੰਹ ਵਿਚ ਪਾਉਣ ਲਈ ਮਸ਼ਹੂਰ ਹੈ। ਪਰ ਇਸ ਵਾਰ ਉਹਨੇ ਬਿਲਕੁਲ ਸਹੀ ਕਿਹਾ: ‘‘ਤੂੰ ਮਸੀਹ ਜੀਉਂਦੇ ਪ੍ਰਮੇਸ਼ਵਰ ਦਾ ਪੁੱਤਰ ਹੈਂ’’ (ਆਇਤ 16)! ‘‘ਮਸੀਹ’’ ਦਾ ਅਰਥ ਹੈ ‘‘ਮਸਹ ਕੀਤਾ ਜਾਂ ਚੁਣਿਆ ਹੋਇਆ।’’ ਇਹ ਯੂਨਾਨੀ ‘‘Messiah’’ ਦਾ ਸਮਾਨਾਰਥਕ ਸ਼ਬਦ ਹੈ। ਪੁਰਾਣੇ ਨੇਮ ਦੌਰਾਨ, ਨਬੀਆਂ, ਯਾਜਕਾਂ ਅਤੇ ਰਾਜਿਆਂ ਨੂੰ ਮਸਹ ਕੀਤਾ ਜਾਂਦਾ ਸੀ-ਅਤੇ ਯਿਸੂ ਇਹ ਤਿੰਨੋਂ ਸੀ। ‘‘ਦਾ ਪੁੱਤਰ’’ ਇਬਰਾਨੀ ਵਿਚਾਰਧਾਰਾ ਹੈ ਜਿਸ ਦਾ ਅਰਥ ‘‘ਦੇ ਸੁਭਾਅ ਵਾਲਾ’’ ਹੈ। ਇਸ ਤਰ੍ਹਾਂ, ‘‘ਜੀਉਂਦੇ ਪ੍ਰਮੇਸ਼ਵਰ ਦਾ ਪੁੱਤਰ’’ ਦਾ ਅਰਥ ‘‘ਪ੍ਰਮੇਸ਼ਵਰ ਦੇ ਸੁਭਾਅ ਵਾਲਾ’’ ਹੈ!

ਇਹਨਾਂ ਵਿਆਖਿਆਤਮਕ ਸ਼ਬਦਾਂ ਨੂੰ ਧਿਆਨ ਵਿਚ ਰੱਖੋ। ਇਹ ਤੁਹਾਨੂੰ ਉਸ ਵਿਅਕਤੀ ਬਾਰੇ ਦੱਸਦੇ ਹਨ ਜਿਸ ਦੀ ਤੁਹਾਨੂੰ ਲੋੜ ਹੈ। ਇਸ ਬਾਰੇ ਜ਼ਿਆਦਾ ਕਹਿਣ ਤੋਂ ਪਹਿਲਾਂ ਮੈਂ ਇਹ ਧਿਆਨ ਦੁਆਰਾ ਦਿਆਂ ਕਿ ਕੁਝ ਲੋਕ ਕਿਹੜੇ ਬਦਲਾਅ ਲੱਭਣ ਦੀ ਕੋਸ਼ਿਸ਼ ਕਰਦੇ ਹਨ।

‘‘ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈਂ ਤੂੰ ਸ਼ਮਊਨ ਬਰ-ਯੋਨਾਹ’’ (ਆਇਤ 17ੳ)। ਪਹਿਲਾਂ ਯਿਸੂ ਨੇ ਕਿਹਾ ਸੀ ਕਿ ਜੇ ਕੋਈ ਉਹਦਾ ਇਕਰਾਰ ਕਰਦਾ ਹੈ ਤਾਂ ਉਹ ਵੀ ਉਹਨਾਂ ਦਾ ਇਕਰਾਰ ਕਰੇਗਾ (ਮੱਤੀ 10:32) ਅਤੇ ਹੁਣ ਉਹ ਪਤਰਸ ਦਾ ਇਕਰਾਰ ਕਰ ਰਿਹਾ ਸੀ। ਯਿਸੂ ਨੇ ਅੱਗੇ ਕਿਹਾ, ‘‘ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ’’ (ਆਇਤ 17ਅ)। ਪਤਰਸ ਨੂੰ ਇਹ ਸਚਾਈ ਕਿਸੇ ਇਨਸਾਨ ਤੋਂ ਪਤਾ ਨਹੀਂ ਲੱਗੀ ਸੀ। ਇਨਸਾਨੀ ਬੁੱਧ ਤਾਂ ਲੋਕਾਂ ਦੀ ਬਹੁਗਿਣਤੀ ਨਾਲ ਸਹਿਮਤ ਹੋਣੀ ਸੀ ਕਿ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲਾ, ਏਲੀਆਹ, ਯਿਰਮਿਯਾਹ ਜਾਂ ਨਬੀਆਂ ਵਿੱਚੋਂ ਇਕ ਹੈ। ਸਗੋਂ ਯਿਸੂ ਨੇ ਕਿਹਾ ਕਿ ਪਤਰਸ ਨੂੰ ਇਹ ਗੱਲ ਖੁਦਾ ਕੋਲੋਂ ਪਤਾ ਲੱਗੀ ਸੀ: ‘‘ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿਚ ਹੈ ਇਹ ਗੱਲ ਤੇਰੇ ਉੱਤੇ ਪਰਗਟ ਕੀਤੀ’’ (ਆਇਤ 17ੲ)। ਇਸ ਸਵਾਲ ਤੇ ਵਿਚਾਰ ਕਰੋ: ਪਤਰਸ ਨੂੰ ਇਹ ਸਚਾਈ ਕਿਵੇਂ ਪਤਾ ਲੱਗੀ? ਭਲਾ ਉਹਨੇ ਯਿਸੂ ਤੋਂ ਨਹੀਂ ਸਿੱਖਿਆ ਸੀ? ਯਿਸੂ ‘‘ਪ੍ਰਮੋਸ਼ਵਰ ਵੱਲੋਂ’’ ਆਇਆ ਸੀ (ਤੁਲਨਾ ਕਰੋ ਯੂਹੰਨਾ 8:28); ਉਹ ਖੁਦਾ ਸੀ!

ਫਿਰ ਯਿਸੂ ਨੇ ਕਿਹਾ:

ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵੱਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ (ਆਇਤਾਂ 18, 19)।

ਪਤਰਸ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਸੀ। ਇਸ ਲਈ ਹੁਣ ਉਹ ਜਮਾਤ ਵਿਚ ਸਾਹਮਣੇ ਖੜਾ ਹੋ ਗਿਆ।⁷ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਪਤਰਸ ਨੂੰ ਵਿਸ਼ੇਸ਼ ਪਛਾਣ ਮਿਲੀ ਸੀ।

ਪਹਿਲਾਂ ਤਾਂ, ਯਿਸੂ ਨੇ ਅਧਿਕਾਰਿਕ ਤੌਰ ਤੇ ਉਹਨੂੰ ‘‘ਪਤਰਸ’’ ਕਿਹਾ। ਉਹਨੂੰ ਆਮ ਤੌਰ ਤੇ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ। ‘‘ਪਤਰਸ’’ ਦਾ ਅਰਥ ਹੈ ‘‘ਚਟਾਨ।’’ ਯਿਸੂ ਇਸ ਗੱਲ ਨੂੰ ਕਬੂਲ ਕਰ ਰਿਹਾ ਸੀ ਕਿ ਪਤਰਸ ‘‘ਫਿਸਲਣ ਵਾਲੀ ਰੇਤ’’ ਤੋਂ ‘‘ਚਟਾਨ ਵਰਗੇ ਮਜ਼ਬੂਤ’’ ਚੇਲੇ ਦੇ ਰੂਪ ਵਿਚ ਤਿਆਰ ਹੋ ਰਿਹਾ ਸੀ। ਇਸ ਦਾ ਅਰਥ ਇਹ ਨਹੀਂ ਸੀ ਕਿ ਉਹਦਾ ਇਹ ਬਦਲਾਅ ਪੂਰਾ ਹੋ ਗਿਆ ਸੀ। (ਅਗਲੇ ਅਧਿਆਇ ਵਿਚ, ਉਹਨੇ ਯਿਸੂ, ਮੂਸਾ ਅਤੇ ਏਲੀਆਹ ਲਈ ਤਿੰਨ ਮੰਡਪ ਬਣਾਉਣ ਦਾ ਸੁਝਾਅ ਦੇ ਕੇ ਫੇਰ ਆਪਣਾ ਪੈਰ ਆਪਣੇ ਮੂੰਹ ‘ਚ ਪਾ ਲਿਆ। ਕਈ ਅਧਿਆਵਾਂ ਦੇ ਬਾਅਦ⁸ ਉਹਨੇ ਪ੍ਰਭੂ ਦਾ ਇਨਕਾਰ ਕੀਤਾ।) ‘‘ਪਤਰਸ’’ ਨਾਮ ਇਸ ਬਾਰੇ ਕਿ ਉਹ ਰੂਹਾਨੀ ਤੌਰ ਤੇ ਕਿੰਨਾ ਅੱਗੇ ਲੰਘ ਚੁਕਿਆ ਸੀ। ਉਹਦੀ ਗੱਲ ਸੀ ਅਤੇ ਇਹ ਭਵਿੱਖਬਾਣੀ ਸੀ ਕਿ ਉਹਨੇ ਹੋਰ ਕਿੰਨਾ ਅੱਗੇ ਜਾਣਾ ਸੀ।

ਦੂਜਾ, ਯਿਸੂ ਨੇ ਉਹਨੂੰ ਰਾਜ ਦੀਆਂ ਕੁੰਜੀਆਂ ਦਿੱਤੀਆਂ। ਕੁੰਜੀਆਂ ਅਜਿਹਾ ਸੰਕੇਤ ਹੈ

ਜਿਹੜਾ ਆਮ ਤੌਰ ਤੇ ਪਤਰਸ ਨਾਲ ਹੀ ਜੁੜਿਆ ਹੈ। (ਰੋਮ ਦੇ ਸੇਂਟ ਪੀਟਰ'ਸ ਬੇਸਿਲਿਕਾ ਅਤੇ ਹੋਰ ਕਈ ਥਾਂਵਾਂ ਤੇ ਪਤਰਸ ਨੂੰ ਦਰਸਾਉਂਦੀਆਂ ਮੂਰਤੀਆਂ ਵਿਚ ਇਸ ਰਸੂਲ ਦੇ ਹੱਥ ਕੁੰਜੀਆਂ ਵਿਖਾਈਆਂ ਗਈਆਂ ਹਨ।) ਪਤਰਸ ਨੂੰ ਰਾਜ ਦਾ ਦਰਵਾਜ਼ਾ ਯਹੂਦੀਆਂ ਅਤੇ ਗੈਰ ਕੌਮਾਂ ਦੇਵਾਂ ਲਈ ਖੋਲ੍ਹਣ ਦਾ ਖ਼ਾਸ ਮੌਕਾ ਮਿਲਿਆ ਸੀ: ਰਸੂਲਾਂ ਦੇ ਕੰਮ ਅਧਿਆਇ 2 ਵਿਚ ਯਹੂਦੀਆਂ ਅਤੇ ਅਧਿਆਇ 10 ਵਿਚ ਗੈਰ ਕੌਮਾਂ ਲਈ। ਯਾਨੀ ਪਤਰਸ ਨੂੰ ਰਾਜ ਵਿਚ ਪ੍ਰਵੇਸ਼ ਕਰਨ ਦੀਆਂ ਸ਼ਰਤਾਂ ਪਹਿਲੀ ਵਾਰ ਦੱਸਣ ਦਾ ਮਾਣ ਪ੍ਰਾਪਤ ਹੋਇਆ ਸੀ।

ਆਇਤ 19 ਵਿਚ ਯਿਸੂ ਦੇ 'ਬੰਨ੍ਹਿਆ' ਅਤੇ 'ਖੋਲ੍ਹਿਆ' ਕਹਿਣ ਤੋਂ ਕੀ ਭਾਵ ਹੈ? ਇਸ ਤੋਂ ਸੰਕੇਤ ਮਿਲਦਾ ਹੈ ਕਿ ਜਦ ਪਤਰਸ ਨੇ ਪ੍ਰਚਾਰ ਕਰਨਾ ਸੀ ਤਾਂ ਉਹਨੇ ਰੂਹਾਨੀ ਅਗਵਾਈ ਨਾਲ ਕਰਨਾ ਸੀ (ਯੂਹੰਨਾ 14:26; 16:13)। ਜਦ ਨਿਉ ਅਮੈਰਿਕਨ ਸਟੈਂਡਰਡ ਬਾਈਬਲ ਪਹਿਲੀ ਵਾਰ ਛਪੀ ਸੀ ਤਾਂ ਆਇਤ 19 ਵਿਚ ਮੂਲ ਬਾਈਬਲ ਦੇ ਕਾਲਾਂ ਦਾ ਸਹੀ ਸੰਕੇਤ ਦਿੱਤਾ ਗਿਆ ਸੀ: 'ਤੂੰ ਜੋ ਕੁਝ ਧਰਤੀ ਤੇ ਬੰਨ੍ਹੇਂਗਾ ਉਹ ਸਵਰਗ ਵਿਚ ਬੰਨ੍ਹਿਆ ਗਿਆ ਹੋਵੇਗਾ, ਅਤੇ ਜੋ ਕੁਝ ਤੂੰ ਧਰਤੀ ਤੇ ਖੋਲ੍ਹੇਂਗਾ ਉਹ ਸਵਰਗ ਵਿਚ ਖੋਲ੍ਹਿਆ ਗਿਆ ਹੋਵੇਗਾ।'⁹ ਦੂਜੇ ਸ਼ਬਦਾਂ ਵਿਚ, ਪਤਰਸ ਦਾ ਸੰਦੇਸ਼ ਪਹਿਲਾਂ ਸਵਰਗ ਵਿਚ ਬੰਨ੍ਹਿਆ ਜਾਣਾ ਸੀ ਅਤੇ ਫਿਰ ਧਰਤੀ ਤੇ ਬੰਨ੍ਹਿਆ ਜਾਣਾ ਸੀ। ਉਹਦਾ ਸੰਦੇਸ਼ ਉਹਦਾ ਆਪਣਾ ਨਹੀਂ, ਸਗੋਂ ਖ਼ੁਦਾ ਦਾ ਹੋਣਾ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਤਰਸ ਬਹੁਤ ਖ਼ਾਸ ਵਿਅਕਤੀ ਸੀ। ਬਾਰਾਂ ਰਸੂਲਾਂ ਦੀ ਹਰ ਸੂਚੀ ਵਿਚ ਪਤਰਸ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਸਾਨੂੰ ਉਹਨੂੰ ਕਦੇ ਘੱਟ ਕਰਕੇ ਨਹੀਂ ਮੰਨਣਾ ਚਾਹੀਦਾ। ਦੂਜੇ ਪਾਸੇ ਨਾ ਹੀ ਉਸ ਨੂੰ ਲੋੜ ਤੋਂ ਵਧ ਅਹਿਮੀਅਤ ਦੇਣੀ ਚਾਹੀਦੀ ਹੈ।

ਮੱਤੀ 16:13-19 ਵਿਚ ਪ੍ਰਕਾਸ਼-ਬਿੰਦੂ ਮਸੀਹਾ ਦੇ ਰੂਪ ਵਿਚ ਯਿਸੂ ਤੇ ਪੈਂਦਾ ਹੈ, ਜਿਸ ਦੀ ਸਾਨੂੰ ਲੋੜ ਹੈ, ਪਰ ਕੁਝ ਲੋਕਾਂ ਨੇ ਇਹਨਾਂ ਆਇਤਾਂ ਨੂੰ ਘੁਮਾ ਕੇ ਪਤਰਸ ਨੂੰ ਉੱਚਾ ਚੁੱਕਣ ਲਈ ਵਰਤਿਆ ਹੈ। ਉਹ ਇਹ ਸਿਖਾਉਂਦੇ ਹਨ ਕਿ ਪਤਰਸ ਹੀ ਉਹ ਚਟਾਨ ਹੈ ਜਿਸ ਉੱਤੇ ਕਲੀਸੀਆ ਬਣੀ ਸੀ। ਉਹ ਜ਼ਿਦ ਕਰਦੇ ਹਨ ਕਿ ਪਤਰਸ ਨੂੰ 'ਬੰਨ੍ਹਣ' ਅਤੇ 'ਖੋਲ੍ਹਣ' ਦਾ ਖ਼ਾਸ ਅਹੁਦਾ ਮਿਲਿਆ ਹੈ। ਉਹ ਪ੍ਰਚਾਰ ਕਰਦੇ ਹਨ ਕਿ ਪਤਰਸ ਕਲੀਸੀਆ ਦਾ ਪਹਿਲਾ ਮੁਖੀ ਸੀ ਅਤੇ ਉਹਦੀ ਗੱਦੀ ਉਹਦੇ ਉੱਤਰਾਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਵੇਲੇ ਉਹਦਾ ਉੱਤਰਾਧਿਕਾਰੀ ਹੀ ਤੁਹਾਡੀ ਅਤੇ ਮੇਰੀ ਲੋੜ ਹੈ। ਪਰ ਬਾਈਬਲ ਇਹਨਾਂ ਵਿੱਚੋਂ ਕਿਸੇ ਵਿਚਾਰ ਦੀ ਸਿੱਖਿਆ ਨਹੀਂ ਦਿੱਤੀ।

ਜਿਵੇਂ ਪਹਿਲਾਂ ਕਿਹਾ ਗਿਆ ਹੈ, 'ਪਤਰਸ' ਨਾਮ ਯੂਨਾਨੀ ਸ਼ਬਦ 'ਪੈਟ੍ਰੋਸ' ਦਾ ਬਦਲਵਾਂ ਸ਼ਬਦ ਹੈ, ਜਿਸ ਦਾ ਅਰਥ 'ਪੱਥਰ' ਜਾਂ 'ਚੱਟਾਨ' ਹੈ। ਪਰ ਪੈਟ੍ਰੋਸ 'ਪੱਥਰ' ਲਈ ਜਿਸ ਨੂੰ ਤੁਸੀਂ ਹੱਥ ਵਿਚ ਫੜ ਸਕਦੇ ਹੋ, ਸਧਾਰਣ ਸ਼ਬਦ ਹੈ। ਮੱਤੀ 16:18 ਵਿਚ ਵਰਤਿਆ ਗਿਆ 'ਪੱਥਰ' ਸ਼ਬਦ ਪੈਟ੍ਰਾ ਹੈ, ਜੋ ਵੱਡੀ ਚੱਟਾਨ ਲਈ ਵਰਤਿਆ ਜਾਂਦਾ ਹੈ, ਜਿਹੋ ਜਿਹੀ ਚੱਟਾਨ ਤੇ ਕੈਸਰੀਆ ਫਿਲਿੱਪੀ ਵੱਸਿਆ ਹੋਇਆ ਸੀ।¹⁰ ਜਦ ਯਿਸੂ ਨੇ ਕਿਹਾ, 'ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ,' ਤਾਂ ਉਹ ਸ਼ਬਦਾਂ ਦੀ ਖੇਡ ਖੇਡ ਰਿਹਾ ਸੀ: 'ਪਤਰਸ, ਤੂੰ ਛੋਟਾ ਪੱਥਰ ਹੈਂ, ਪਰ ਮੈਂ ਇਸ ਵਿਸ਼ਾਲ ਚੱਟਾਨ [ਇਹ ਸਚਾਈ ਜਿਹਦਾ ਤੂੰ ਹੁਣੇ ਇਕਰਾਰ ਕੀਤਾ ਹੈ] ਉੱਤੇ ਆਪਣੀ ਕਲੀਸੀਆ ਬਣਾਵਾਂਗਾ।'

ਬੰਨ੍ਹਣ ਅਤੇ ਖੋਲ੍ਹਣ ਦਾ ਇਹੀ ਵਾਅਦਾ ਦੋ ਅਧਿਆਵਾਂ ਬਾਅਦ ਸਾਰੇ ਰਸੂਲਾਂ ਨਾਲ

ਕੀਤਾ ਗਿਆ ਸੀ (ਮੱਤੀ 18: 18)।

ਮੱਤੀ 16: 13-19 ਇਹ ਸਿੱਖਿਆ ਦਿੰਦਾ ਹੈ ਕਿ ਪਤਰਸ ਖ਼ਾਸ ਵਿਅਕਤੀ ਸੀ, ਪਰ ਇਹ ਇਹ ਨਹੀਂ ਸਿਖਾਉਂਦਾ ਕਿ ਉਸ ਨੂੰ ਧਰਤੀ ਤੇ ਕਲੀਸੀਆ ਦਾ ਪਹਿਲਾ ਮੁਖੀ ਬਣਾਇਆ ਜਾਣਾ ਸੀ। ਜਦ ਬਾਈਬਲ ਦੇ ਮੁਤਾਬਕ, ਇਤਿਹਾਸਕ, ਅਤੇ ਤਰਕਸੰਗਤ ਢੰਗ ਨਾਲ ਇਸ ਗੱਲ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਮੱਤੀ 16 ਵਿਚ ਜ਼ੋਰ ਯਿਸੂ ਮਸੀਹ ਤੇ ਹੈ, ਨਾ ਪਤਰਸ ਤੇ ਅਤੇ ਨਾ ਕਿਸੇ ਹੋਰ ਮਨੁੱਖੀ ਜੀਵ ਤੇ।¹¹

ਬਦਕਿਸਮਤੀ ਨਾਲ ਮਨੁੱਖਾਂ ਨੂੰ ਵਡਿਆਈ ਦੇਣ ਦਾ ਰੁਝਾਨ ਪਤਰਸ ਨੂੰ ਵਡਿਆਉਣ ਦੀ ਕੋਸ਼ਿਸ਼ ਨਾਲ ਸ਼ੁਰੂ ਜਾਂ ਖ਼ਤਮ ਨਹੀਂ ਹੁੰਦਾ। ਕੁਝ ਲੋਕ ਜ਼ੋਰ ਦਿੰਦੇ ਹਨ ਕਿ ਸਿਖਾਉਣ ਲਈ, ਜਾਂ ਤੁਹਾਡੀਆਂ ਦੁਆਵਾਂ ਪ੍ਰਮੇਸ਼ਵਰ ਕੋਲ ਪਹੁੰਚਾਉਣ ਲਈ ਜਿਸਮਾਨੀ ਜਾਂ ਮਾਲੀ ਤੌਰ ਤੇ ਖੁਸ਼ਹਾਲ ਹੋਣ ਲਈ ਤੁਹਾਨੂੰ ਇਸ ਜਾਂ ਉਸ ਵਿਅਕਤੀ ਦੀ ਲੋੜ ਹੁੰਦੀ ਹੈ। ਸਾਡੇ ਸਮੇਂ ਵਿਚ ਪਾਸਟਰ ਤੇ ਅਧਾਰਤ ਕਲੀਸੀਆ ਦਾ ਜ਼ਿਆਦਾ ਜ਼ੋਰ ਹੈ, ਜੋ ਇਕ ਆਦਮੀ ਦੁਆਲੇ ਹਜ਼ਾਰਾਂ ਦੀ ਭੀੜ ਇਕੱਠੀ ਕਰ ਲੈਂਦਾ ਹੈ। ਤੁਹਾਡੀ ਆਸ ਅਤੇ ਭਰੋਸਾ ਜਦ ਵੀ ਕਿਸੇ ਇਨਸਾਨ ਵਿਚ ਹੁੰਦਾ ਹੈ, ਤਾਂ ਅਖੀਰ ਤੁਹਾਨੂੰ ਨਿਰਾਸ਼ਾ ਹੀ ਹੋਵੇ, ਭਾਵੇਂ ਉਹ ਸ਼ਖ਼ਸ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ।

ਤੁਹਾਨੂੰ ਕਿਸੇ ਮਨੁੱਖੀ ਜੀਵ ਦੀ ਨਹੀਂ ਸਗੋਂ *ਯਿਸੂ ਮਸੀਹ* ਦੀ ਲੋੜ ਹੈ। ਯਿਸੂ ਸਵਰਗ ਤੋਂ ਆਇਆ ਅਤੇ ਉਹਨੇ ਸਰੀਰ ਦੀਆਂ ਕਮਜ਼ੋਰੀਆਂ ਆਪਣੇ ਉੱਤੇ ਲੈ ਲਈਆਂ (ਫ਼ਿਲਿੱਪੀਆਂ 2: 5-8)। ਉਹ “ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ” (ਇਬਰਾਨੀਆਂ 4: 15)। ਉਹ ਸਾਡੀਆਂ ਕਮਜ਼ੋਰੀਆਂ ਨੂੰ ਸਮਝਦਾ ਹੈ ਯਾਨੀ ਸਾਡੀ ਮਦਦ ਕਰ ਸਕਦਾ ਹੈ (ਇਬਰਾਨੀਆਂ 2: 18)। ਉਹ ਸਾਡੇ ਹੱਕ ਵਿਚ ਹੈ; ਸਾਡਾ ਵਿਚੋਲਾ ਹੈ (1 ਤਿਮੋਥਿਉਸ 2: 5)।

ਜੇਲ੍ਹ ਵਿਚ ਰਹਿੰਦਿਆਂ, ਪੌਲਸ ਨੇ ਲਿਖਿਆ ਸੀ, “... ਕਿਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ।... ਪਰ ਪ੍ਰਭੂ ਮੇਰੇ ਅੰਗ ਸੰਗ ਖਲੋਤਾ ਅਤੇ ਮੈਨੂੰ ਤਕੜਿਆਂ ਕੀਤਾ ...” (2 ਤਿਮੋਥਿਉਸ 4: 16, 17)। ਉਹ ਤੁਹਾਡੇ ਵੀ ਅੰਗ ਸੰਗ ਰਹੇਗਾ। ਉਹਨੇ ਵਾਅਦਾ ਕੀਤਾ ਹੈ, “ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ” (ਮੱਤੀ 28: 20)।

ਤੁਹਾਨੂੰ ਇਕ ਲੋਕ ਦੀ ਲੋੜ ਹੈ

ਤੁਹਾਡੇ ਲਈ ਪ੍ਰਮੇਸ਼ਵਰ ਦੇ ਪ੍ਰਬੰਧ ਵਿਚ, ਉਹਨੇ ਤੁਹਾਨੂੰ ਇਕ ਵਿਅਕਤੀ ਦੇ ਕੇ ਹੀ ਬੱਸ ਨਹੀਂ ਕੀਤੀ। ਉਹਨੇ ਤੁਹਾਨੂੰ ਲੋਕ ਵੀ ਦਿੱਤੇ ਹਨ-ਜੋ ਯਿਸੂ ਵਿਚ ਤੁਹਾਡੇ ਵਿਸ਼ਵਾਸ ਦੇ ਸਾਂਝੀ ਹਨ, ਜੋ ਜ਼ਿੰਦਗੀ ਦੇ ਸੰਘਰਸ਼ ਵਿਚ ਤੁਹਾਡੇ ਸਾਥੀ ਹੋ ਸਕਦੇ ਹਨ।

ਆਉ 18 ਅਤੇ 19 ਆਇਤਾਂ ਵਿਚ ਵਾਪਸ ਜਾਂਦੇ ਹਾਂ, ਇਸ ਵਾਰ ਅਸੀਂ ਇਹਨਾਂ ਆਇਤਾਂ ਨੂੰ ਅਲੱਗ ਦ੍ਰਿਸ਼ਟੀ ਦੇਣ ਤੋਂ ਵੇਖਾਂਗੇ: “ਅਤੇ ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵੱਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ; ...” ਇਹ ਆਇਤਾਂ ਇਕ ਸਮੂਹ ਬਾਰੇ ਦੱਸਦੀਆਂ ਹਨ ਜਿਹਨਾਂ ਦਾ ਵਿਅਕਤੀ ਨਾਲ ਵਿਸ਼ੇਸ਼ ਸੰਬੰਧ ਹੈ।

ਯਿਸੂ ਨੇ ਕਿਹਾ, “ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ।”

‘‘ਕਲੀਸੀਆ’’ ਸ਼ਬਦ ਦਾ ਅਨੁਵਾਦ ਯੂਨਾਨੀ ਭਾਸ਼ਾ ਦੇ ਸ਼ਬਦ *ekklesia* ਤੋਂ ਕੀਤਾ ਗਿਆ ਹੈ। ਇਕਲੇਸੀਆ ਇਕ ਮਿਸ਼ਰਤ ਯੂਨਾਨੀ ਸ਼ਬਦ ਹੈ ਜਿਸ ਦਾ ਮੂਲ ਅਰਥ ‘‘ਬੁਲਾਏ ਹੋਏ’’ ਹੈ।¹² ਕਲੀਸੀਆ ਦੇ ਮੈਂਬਰਾਂ ਨੂੰ ‘‘ਬੁਲਾਏ ਹੋਏ ਲੋਕ’’ ਕਿਹਾ ਜਾਂਦਾ ਹੈ, ਜਿਹਨਾਂ ਨੂੰ ਸੰਸਾਰ ਵਿੱਚੋਂ ਯਿਸੂ ਨਾਲ ਇਕ ਨਵੇਂ ਸਬੰਧ ਵਿਚ ਸੌਂਦਿਆ ਗਿਆ ਹੈ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ, ਲੋਕਾਂ ਨੂੰ ਇੰਜੀਲ ਜਾਂ ਖੁਸ਼ਖਬਰੀ ਰਾਹੀਂ ਸੌਂਦਿਆ ਗਿਆ ਸੀ (2 ਥੱਸਲੁਨੀਕੀਆਂ 2: 14)। ਜਦ ਉਹਨਾਂ ਨੇ ਯਿਸੂ ਵਿਚ ਵਿਸ਼ਵਾਸ ਕਰਕੇ ਅਤੇ ਬਪਤਿਸਮਾ (ਪਾਣੀ ਵਿਚ ਡੁਬਕੀ) ਲੈ ਕੇ ਪ੍ਰਭੂ ਦੀ ਗੱਲ ਮੰਨ ਲਈ, ਤਾਂ ਪ੍ਰਭੂ ਨੇ ਉਹਨਾਂ ਨੂੰ ਆਪਣੀ ਕਲੀਸੀਆ ਵਿਚ ਮਿਲਾ ਲਿਆ ਸੀ (ਰਸੂਲਾਂ ਦੇ ਕੰਮ 2: 38, 41, 47)। ਕਲੀਸੀਆ ਮਸੀਹ ਦੇ ਲਹੂ ਰਾਹੀਂ ਬਚਾਏ ਹੋਏ ਲੋਕਾਂ ਦੀ ਮੰਡਲੀ ਜਾਂ ਦੇਹ ਹੈ (ਰਸੂਲਾਂ ਦੇ ਕੰਮ 20: 28; ਅਫ਼ਸੀਆਂ 5: 23, 25)।

ਕਲੀਸੀਆ ਮਸੀਹ ਦੇ ਵਿਸ਼ੇਸ਼ ਲੋਕ ਹੈ। ਯਿਸੂ ਨੇ ਕਿਹਾ, ‘‘ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ।’’ ‘‘ਕਲੀਸੀਆ’’ ਸ਼ਬਦ ਇਕ ਵਚਨ ਵਿਚ ਹੈ ਯਾਨੀ ਕਲੀਸੀਆ ਇੱਕੋ ਹੀ ਹੈ (1 ਕੁਰਿੰਥੀਆਂ 12: 13; ਅਫ਼ਸੀਆਂ 1: 22, 23; 4: 4; ਕੁਲੁੱਸੀਆਂ 3: 15)। ਨਾਲੇ, ਇਹ ਉਹਦੀ ਕਲੀਸੀਆ ਹੈ; ਇਹਦਾ ਮਾਲਕ ਓਹੀ ਹੈ ਅਤੇ ਇਹ ਸਿਰਫ਼ ਓਸੇ ਦੀ ਹੈ। ਨਿੱਜੀ ਤੌਰ ਤੇ ਕਲੀਸੀਆ ਦੇ ਮੈਂਬਰਾਂ ਨੂੰ ‘‘ਮਸੀਹੀ’’ ਕਿਹਾ ਜਾਂਦਾ ਹੈ (ਰਸੂਲਾਂ ਦੇ ਕੰਮ 11: 26; 26: 28; 1 ਪਤਰਸ 4: 16), ਜੋ ਇਕ ਅਜਿਹਾ ਸ਼ਬਦ ਹੈ ਜਿਸ ਦਾ ਅਰਥ ਹੈ ‘‘ਜੋ ਮਸੀਹ ਦੇਹਨ।’’ ਸਮੂਹਕ ਤੌਰ ਤੇ, ਕਲੀਸੀਆ ਨੂੰ ‘‘ਮਸੀਹ ਦੀ ਕਲੀਸੀਆ’’ ਜਾਂ ‘‘ਮਸੀਹ ਦੀਆਂ ਕਲੀਸੀਆਵਾਂ’’ ਕਿਹਾ ਜਾਂਦਾ ਹੈ (ਰੋਮੀਆਂ 16: 16),¹³ ਜਿਸ ਦਾ ਅਰਥ ਹੈ ਕਿ ਉਹ ‘‘ਕਲੀਸੀਆ ਜਿਹੜੀ ਮਸੀਹ ਦੀ ਹੈ।’’

‘‘ਕਲੀਸੀਆ’’ ਕਹੇ ਜਾਣ ਵਾਲੇ ਲੋਕਾਂ ਦੇ ਵਿਸ਼ੇਸ਼ ਸਮੂਹ ਦਾ ਇਕ ਵਿਸ਼ੇਸ਼ ਅਧਾਰ ਹੈ। ਯਿਸੂ ਨੇ ਕਿਹਾ, ‘‘ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ।’’ ਇੱਥੇ ‘‘ਪੱਥਰ’’ ਪਤਰਸ ਦੇ ਇਕਰਾਰ ਨੂੰ ਕਿਹਾ ਗਿਆ ਹੈ: ਜੋ ਬੁਨਿਆਦੀ ਸਚਾਈ ਹੈ ਕਿ ਯਿਸੂ ਹੀ ‘‘ਮਸੀਹ ਅਰਥਾਤ ਜਿਉਂਦੇ ਪ੍ਰਮੇਸ਼ਵਰ ਦਾ ਪੁੱਤਰ’’ ਹੈ। ਪੌਲੁਸ ਨੇ ਲਿਖਿਆ ਹੈ, ‘‘ਕਿਉਂ ਜੋ ਉਸ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ ਕੋਈ ਦੂਜੀ ਨਹੀਂ ਰੱਖ ਸਕਦਾ ਅਤੇ ਉਹ ਯਿਸੂ ਮਸੀਹ ਹੈ’’ (1 ਕੁਰਿੰਥੀਆਂ 3: 11)। ਯਿਸੂ ਸਾਡਾ ‘‘ਪੱਥਰ [ਪੈਟ੍ਰਾ]’’ ਹੈ (1 ਕੁਰਿੰਥੀਆਂ 10: 4)। ਹਰ ਸੰਸਥਾ ਵਿਚਾਰਾਂ, ਸਿਧਾਂਤਾਂ ਜਾਂ ਲੋਕਾਂ ਤੇ ਬਣਦੀ ਹੈ-ਕਈ ਵਾਰ ਵਿਚਾਰ, ਸਿਧਾਂਤ ਜਾਂ ਲੋਕ ਮਹਾਨ ਹੁੰਦੇ ਹਨ, ਅਤੇ ਕਈ ਵਾਰ ਉਹ ਮਹਾਨ ਨਹੀਂ ਹੁੰਦੇ। ਕੋਈ ਵੀ ਸੰਸਥਾ ਆਪਣੇ ਅਧਾਰ ਨਾਲੋਂ ਵੱਧ ਮਜ਼ਬੂਤ ਨਹੀਂ ਹੋ ਸਕਦੀ। ਕਲੀਸੀਆ ਦਾ ਅਧਾਰ ਖੁਦ ਯਿਸੂ ਮਸੀਹ ਹੈ!

ਵਿਸ਼ੇਸ਼ ਅਧਾਰ ਵਾਲੇ ਇਸ ਵਿਸ਼ੇਸ਼ ਸਮੂਹ ਦਾ ਇਕ ਵਿਸ਼ੇਸ਼ ਗੁਣ ਹੈ ਕਿ ਇਹ ਅਵਿਨਾਸ਼ੀ ਹੈ। ਯਿਸੂ ਨੇ ਐਲਾਨ ਕੀਤਾ, ‘‘ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ; ਅਤੇ ਪਤਾਲ ਦੇ ਫਾਟਕਾਂ¹⁴ ਦਾ ਉਹਦੇ ਉੱਤੇ ਕੁਝ ਵੱਸ ਨਾ ਚੱਲੇਗਾ।’’ ‘‘ਪਤਾਲ’’ ਦਾ ਮੂਲ ਅਰਥ ਹੈ ‘‘ਅਦਿੱਖ’’ ਅਤੇ ਇਹ ਕਾਇਆ ਮੁਕਤ ਮੁਰਦਿਆਂ ਦੇ ਅਦਿੱਖ ਜਾਂ ਨਾ ਦਿਸਣ ਵਾਲੇ ਸੰਸਾਰ ਨੂੰ ਕਿਹਾ ਗਿਆ ਹੈ, ਜਿੱਥੇ ਰੂਹਾਂ ਨਿਆਂ ਦੀ ਉਡੀਕ ਕਰ ਰਹੀਆਂ ਹਨ (ਲੂਕਾ 16: 19-31; 23: 43; ਰਸੂਲਾਂ ਦੇ ਕੰਮ 2: 31; ਯੂਹੰਨਾ 20: 17)। ਇਸ ਸੰਸਾਰ ਦਾ ‘‘ਫਾਟਕ’’ ਸਰੀਰਕ ਮੌਤ ਹੈ। ਯਿਸੂ ਨੇ ਕਿਹਾ ਕਿ ਕਲੀਸੀਆ ਉੱਤੇ ਕੋਈ ਵੀ ਕਾਬੂ ਨਹੀਂ ਪਾ ਸਕਦਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ!

ਬਾਅਦ ਦੇ ਇਤਿਹਾਸ ਤੋਂ ਯਿਸੂ ਦੀਆਂ ਗੱਲਾਂ ਸੱਚ ਸਾਬਤ ਹੋਈਆਂ। ਸ਼ੈਤਾਨ ਨੇ ਕਲੀਸੀਆ ਦੇ ਬਣਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਮੌਤ ਦੀ ਵਰਤੋਂ ਕੀਤੀ-ਯਿਸੂ ਨੂੰ ਮਾਰ ਕੇ। ਪਰ ਯਿਸੂ ਦੀ ਮੌਤ ਸਾਡੀ ਮੁਕਤੀ ਦਾ ਵਸੀਲਾ ਬਣ ਗਈ। ਕਲੀਸੀਆ ਦੇ ਬਣ ਜਾਣ ਬਾਅਦ, ਸ਼ੈਤਾਨ ਨੇ ਕਲੀਸੀਆ ਦੇ ਜਾਰੀ ਰਹਿਣ ਨੂੰ ਰੋਕਣ ਦੀ ਕੋਸ਼ਿਸ਼ ਲਈ ਮੌਤ ਨੂੰ ਵਰਤਿਆ-ਕਲੀਸੀਆ ਦੇ ਲੋਕਾਂ ਨੂੰ ਮਾਰ ਕੇ। ਸ਼ਹੀਦਾਂ ਦੇ ਲਹੂ ਨਾਲ ਕਲੀਸੀਆ ਹੋਰ ਸਿੱਜੀ ਗਈ ਅਤੇ ਵਧਦੀ ਗਈ!

ਅਸਲ 'ਚ ਜੇ ਕਲੀਸੀਆ ਦਾ ਹਰ ਮੈਂਬਰ ਵੀ ਮਰ ਜਾਵੇ, ਤਾਂ ਵੀ ਕਲੀਸੀਆ ਨਾਸ ਨਹੀਂ ਹੋ ਸਕਦੀ; ਕਿਉਂਕਿ ਰਾਜ ਦਾ 'ਬੀ ਪ੍ਰਮੋਸ਼ਵਰ ਦਾ ਵਚਨ ਹੈ' (ਲੂਕਾ 8:11)-ਅਤੇ ਪ੍ਰਮੋਸ਼ਵਰ ਦਾ ਵਚਨ ਅਵਿਨਾਸ਼ੀ ਹੈ (1 ਪਤਰਸ 1:23-25)। ਜਿੰਨਾ ਚਿਰ ਵਚਨ ਹੈ, ਸਾਫ਼ ਮਨ ਵਾਲੇ ਲੋਕਾਂ ਦੁਆਰਾ ਇਹਨੂੰ ਪੜ੍ਹਿਆ ਜਾਂਦਾ ਹੈ, ਉਹਨਾਂ ਲੋਕਾਂ ਦੇ ਮਨਾਂ ਵਿਚ ਬੀ ਬੀਜਿਆ ਜਾਂਦਾ ਹੈ। ਜਦ ਬੀ ਫਲ ਲਿਆਉਂਦਾ ਹੈ, ਤਾਂ ਆਗਿਆਕਾਰਤਾ ਹੁੰਦੀ ਹੈ, ਅਤੇ ਲੋਕ ਕਲੀਸੀਆ ਵਿਚ ਮਿਲਾਏ ਜਾਂਦੇ ਹਨ (ਰਸੂਲਾਂ ਦੇ ਕੰਮ 2:38, 41, 47)! ਜਿਵੇਂ ਯਿਸੂ ਦੇ ਜਨਮ ਤੋਂ ਪਹਿਲਾਂ ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ, ਪ੍ਰਮੋਸ਼ਵਰ ਨੇ ਇਕ ਰਾਜ ਕਾਇਮ ਕੀਤਾ ਹੈ ਜਿਹੜਾ 'ਕਦੇ ਨਾਸ਼ ਨਹੀਂ' ਹੋ ਸਕਦਾ (ਦਾਨੀਏਲ 2:44)।

ਅਖੀਰ 'ਚ ਵਿਸ਼ੇਸ਼ ਅਧਾਰ ਤੇ ਵਿਸ਼ੇਸ਼ ਲੱਗਣ ਵਾਲੇ ਇਸ ਵਿਸ਼ੇਸ਼ ਸਮੂਹ ਵਿਚ ਇਕ ਵਿਸ਼ੇਸ਼ ਗੁਣ ਹੈ ਕਿ ਇਹ ਤੇਜ਼ ਨਾਲ ਭਰਿਆ ਹੈ। ਇਹ ਪ੍ਰਮੋਸ਼ਵਰ ਦਾ ਰਾਜ ਹੈ!

ਇਸ ਸੰਸਥਾ ਦੇ ਵਰਣਨ ਲਈ ਵਰਤਿਆ ਗਿਆ ਹਰ ਸ਼ਬਦ ਸਾਡੀ ਸਮਝ ਨੂੰ ਵਧਾਉਂਦਾ ਹੈ ਕਿ ਇਹ ਕਿੰਨੀ ਸ਼ਾਨਦਾਰ ਹੈ। ਬਾਈਬਲ ਦੇ ਸਾਡੇ ਪਾਠ ਵਿਚ ਦੋ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ: 'ਕਲੀਸੀਆ' ਅਤੇ 'ਰਾਜ'। ਇਸ ਸੰਸਾਰ ਦੇ ਸਬੰਧ ਵਿਚ, ਇਸ ਵਿਸ਼ੇਸ਼ ਸਮੂਹ ਨੂੰ ਕਲੀਸੀਆ, 'ਬੁਲਾਏ ਹੋਏ ਲੋਕ' ਕਿਹਾ ਜਾਂਦਾ ਹੈ। ਪ੍ਰਮੋਸ਼ਵਰ ਦੇ ਸਬੰਧ ਵਿਚ, ਇਸ ਨੂੰ ਰਾਜ ਕਿਹਾ ਜਾਂਦਾ ਹੈ-ਜਿਹਨਾਂ ਨੇ ਪ੍ਰਮੋਸ਼ਵਰ ਦੇ ਪਰੋਪਕਾਰੀ ਸ਼ਾਸਨ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਉਹਦੀ ਸੁਰੱਖਿਆ ਹੇਠ ਆ ਗਏ ਹਨ!

ਹੋਰ ਥਾਵਾਂ ਤੇ ਦੂਜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ: ਯਿਸੂ ਦੇ ਸਬੰਧ ਵਿਚ, ਕਲੀਸੀਆ ਮਸੀਹ ਦੀ ਦੇਹ ਹੈ (ਅਫ਼ਸੀਆਂ 1:22, 23)-ਜਿਹਨਾਂ ਦਾ ਮੁਕਤੀ ਦਾਤੇ ਨਾਲ ਗਹਿਰਾ ਸਬੰਧ ਹੈ, ਜਿਹਨਾਂ ਨੇ ਉਹਦੀ ਇੱਛਾ ਨੂੰ ਮੰਨ ਲਿਆ ਹੈ। ਇਕ ਦੂਜੇ ਨਾਲ ਸਬੰਧ ਵਿਚ, ਕਲੀਸੀਆ ਪ੍ਰਮੋਸ਼ਵਰ ਦਾ ਪਰਿਵਾਰ ਹੈ (1 ਤਿਮੋਥਿਉਸ 3:15)। ਪ੍ਰਮੋਸ਼ਵਰ ਸਾਡਾ ਪਿਤਾ ਹੈ ਯਿਸੂ ਸਾਡਾ ਵੱਡਾ ਭਾਈ ਹੈ ਅਤੇ ਅਸੀਂ ਮਸੀਹ ਵਿਚ ਭਾਈ ਅਤੇ ਭੈਣਾਂ ਹਾਂ!

ਇਹਨਾਂ ਮਹਾਨ ਸਚਾਈਆਂ ਤੇ ਵਿਚਾਰ ਕਰਦਿਆਂ ਅਸੀਂ ਇਸੇ ਨਚੌੜ ਤੇ ਪਹੁੰਚਦੇ ਹਾਂ ਕਿ ਸਾਡੇ ਵਿੱਚੋਂ ਹਰੇਕ ਲਈ ਇਹੀ ਲੋਕ ਜਾਂ ਸਮਾਜ ਬਣਨ ਦੀ ਲੋੜ ਹੈ!

ਆਪਣੇ ਪਰਿਵਾਰ ਨਾਲ ਸੰਸਾਰ ਦੀ ਸੈਰ ਕਰਦਿਆਂ ਅਸੀਂ ਇਕ ਗੱਲ ਯਾਦ ਰੱਖਦੇ ਹਾਂ ਕਿ ਅਸੀਂ ਕਿਤੇ ਵੀ ਜਾਈਏ, ਸਾਨੂੰ ਮਸੀਹ ਵਿਚ ਭਾਈ ਅਤੇ ਭੈਣਾਂ ਮਿਲ ਹੀ ਜਾਣਗੇ। ਹੋ ਸਕਦਾ ਹੈ ਕਿ ਉਹ ਸਾਡੀ ਭਾਸ਼ਾ ਨਾ ਬੋਲਦੇ ਹੋਣ, ਪਰ ਸਾਡਾ ਅਜਿਹਾ ਬੰਧਨ ਹੈ ਜਿਹੜਾ ਭਾਸ਼ਾ ਦੀਆਂ ਹੱਦਾਂ ਤੋੜ ਦਿੰਦਾ ਹੈ: ਯਿਸੂ ਵਿਚ ਸਾਡਾ ਵਿਸ਼ਵਾਸ ਅਤੇ ਉਹਦੇ ਕੰਮ ਲਈ ਸਾਡੀ ਪ੍ਰਤੀਬੱਧਤਾ।

ਪੈਰਿਸ ਦੀ ਇਕ ਸ਼ਾਮ ਧਿਆਨ 'ਚ ਆਉਂਦੀ ਹੈ। ਆਪਣੇ ਪਰਿਵਾਰ ਨਾਲ ਮੈਂ ਬੁੱਧਵਾਰ, ਮਈ 1, 1973 ਵਾਲੇ ਦਿਨ ਪੈਰਿਸ ਵਿਚ ਪਹੁੰਚਿਆ। ਅਸੀਂ ਪੈਰਿਸ ਦੇ ਵਿਚਕਾਰ ਕਲੀਸੀਆ

ਦੇ ਇਕੱਠਾ ਹੋਣ ਵਾਲੀ ਥਾਂ ਉੱਪਰਲੇ ਚੁਬਾਰੇ ਤੇ ਮਿਸ਼ਨਰੀ ਕੁਆਟਰਾਂ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਸੀ। ਫ੍ਰਾਂਸੀਸੀ ਪ੍ਰਚਾਰਕ, ਭਾਈ ਕਾਰਡੀਨਲ ਬੁੱਧਵਾਰ ਦੀ ਬੰਦਗੀ ਲਈ ਵਕਤ ਤੋਂ ਅੱਧਾ ਕੁ ਘੰਟਾ ਪਹਿਲਾਂ ਆ ਗਏ, ਸਾਨੂੰ ਬਿਲਡਿੰਗ ਵਿਚ ਲੈ ਗਏ ਅਤੇ ਉੱਪਰਲਾ ਕਮਰਾ ਵਿਖਾਇਆ। ਅਸੀਂ ਛੇਤੀ-ਛੇਤੀ ਮੂੰਹ ਹੱਥ ਧੋਤਾ ਅਤੇ ਬੰਦਗੀ ਵਿਚ ਆਉਣ ਵਾਲੇ ਲੋਕਾਂ ਨੂੰ ਮਿਲਣ ਲਈ ਹੇਠਾਂ ਆ ਗਏ। 1 ਮਈ ਨੂੰ ਯੂਰੋਪ ਵਿਚ ਛੁੱਟੀ ਹੁੰਦੀ ਹੈ ਅਤੇ ਜ਼ਿਆਦਾਤਰ ਲੋਕ ਸ਼ਹਿਰੋਂ ਬਾਹਰ ਗਏ ਹੁੰਦੇ ਹਨ ਜਿਸ ਕਾਰਣ ਥੋੜ੍ਹੇ ਜਿਹੇ ਲੋਕ ਲਭਦੇ ਹਨ। ਅਸੀਂ ਕੁਝ ਕੁ ਸ਼ਬਦਾਂ ਅਤੇ ਜ਼ਿਆਦਾ ਇਸ਼ਾਰਿਆਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਨ ਲਈ ਖਲੋ ਗਏ। ਕੁਝ ਚਿਰ ਬਾਅਦ ਪ੍ਰਚਾਰਕ ਮੇਰੇ ਪਰਿਵਾਰ ਨੂੰ ਬਾਹਰ ਲੈ ਆਇਆ, ਗਲੀ ਵੱਲ ਇਸ਼ਾਰਾ ਕਰਦਿਆਂ ਕਹਿਣ ਲੱਗਾ, "Arch de Triumph." ਪਹਿਲਾਂ ਅਸੀਂ ਸੋਚਿਆ ਕਿ ਉਹ ਅਗਲੇ ਦਿਨ ਸ਼ਹਿਰ ਦੇ ਨਜ਼ਾਰੇ ਵਿਖਾਉਣ ਲਈ ਲੈ ਕੇ ਜਾਵੇਗਾ। ਅਖੀਰ ਸਾਨੂੰ ਸਮਝ ਆਈ ਕਿ ਸ਼ਹਿਰ ਵਿਖਾਉਣ ਲਈ ਸਾਨੂੰ ਓਸੇ ਰਾਤ ਲਿਜਾਣਾ ਚਾਹੁੰਦਾ ਸੀ। ਬੜੀ ਮੁਸ਼ਕਲ ਨਾਲ ਅਸੀਂ ਉਹਨੂੰ ਸਮਝਾਇਆ ਕਿ ਸਾਡੀ ਇੱਛਾ ਉਸ ਸ਼ਹਿਰ ਵੇਖਣ ਦੀ ਨਹੀਂ ਸਗੋਂ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਬੰਦਗੀ ਕਰਨ ਦੀ ਸੀ।

ਅਖੀਰ, ਅਸੀਂ ਇਕ ਛੋਟੇ ਕਮਰੇ ਵਿਚ ਵਾਪਸ ਆ ਗਏ ਜਿੱਥੇ ਸਾਰੇ ਇਕ ਮੇਜ਼ ਦੁਆਲੇ ਬੈਠ ਗਏ। ਭਾਈ ਕਾਰਡੀਨਲ ਨੇ ਫ੍ਰਾਂਸੀਸੀ ਭਾਸ਼ਾ ਵਿਚ ਕੁਝ ਗੀਤ ਗਾਉਣੇ ਸ਼ੁਰੂ ਕੀਤੇ। ਸਾਨੂੰ ਅੰਗ੍ਰੇਜ਼ੀ ਨਾਲ ਮਿਲਦੀ-ਜੁਲਦੀ ਸੁਰ ਸਮਝ ਆਉਂਦੀ ਸੀ। ਭਾਈ ਕਾਰਡੀਨਲ ਨੇ ਫ੍ਰਾਂਸੀਸੀ ਭਾਸ਼ਾ ਵਿਚ ਦੁਆ ਕੀਤੀ ਅਤੇ ਇਕ ਵਾਰ ਮੈਨੂੰ ਵੀ ਅੰਗ੍ਰੇਜ਼ੀ ਵਿਚ ਕਰਨ ਲਈ ਕਿਹਾ। ਜਦ ਉਹ ਗੱਲ ਕਰਦਾ ਸੀ, ਤਾਂ ਸਾਨੂੰ ਉਹਦੇ ਕੁਝ ਸ਼ਬਦ ਸਮਝ ਆਉਂਦੇ ਸਨ। ਇਕ ਵਾਰ ਤਾਂ ਉਹ ਸਾਡੀ ਹੀ ਮਿਸਾਲ ਦੇ ਰਿਹਾ ਸੀ। ਅਸੀਂ ਘਰੋਂ ਹਜ਼ਾਰਾਂ ਮੀਲ ਦੂਰ, ਇਕ ਅਜਿਹੀ ਥਾਂ ਤੇ ਸੀ ਜਿੱਥੋਂ ਦੀ ਬੋਲੀ ਅਸੀਂ ਨਹੀਂ ਬੋਲ ਸਕਦੇ ਸੀ, ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਸਾਂ।

ਆਮ ਤੌਰ ਤੇ ਜਿੱਥੇ ਵੀ ਮੈਂ ਪ੍ਰਚਾਰ ਕਰਦਾ ਹਾਂ, ਬਪਤਿਸਮੇ ਦੇ ਬਾਅਦ ਅਸੀਂ ਇਕ ਚੱਕਰ ਬਣਾ ਕੇ ਦੁਆ ਕਰਦੇ ਹਾਂ। ਮੈਂ ਨਵੇਂ ਮਸੀਹੀ ਲੋਕਾਂ ਨੂੰ ਦੱਸਦਾ ਹਾਂ, 'ਇਹ ਛੋਟਾ ਜਿਹਾ ਦਾਇਰਾ ਤੁਹਾਡਾ ਨਵਾਂ ਪਰਿਵਾਰ ਹੈ ਜਿਹੜਾ ਦੁਨੀਆਂ ਦੇ ਦੁਆਲੇ ਹੈ! ਤੁਸੀਂ ਕਿਸੇ ਵੀ ਦੇਸ਼ ਵਿਚ ਚਲੇ ਜਾਓ ਤੁਹਾਨੂੰ ਇਸੇ ਵਿਸ਼ਵਾਸ ਵਾਲੇ ਹੋਰ ਲੋਕ ਮਿਲ ਜਾਣਗੇ ਜਿਹੜੇ ਤੁਹਾਨੂੰ ਪਿਆਰ ਕਰਨਗੇ ਅਤੇ ਤੁਹਾਡੀ ਪਰਵਾਹ ਕਰਨਗੇ!'

ਤੁਹਾਨੂੰ ਇਸ ਦੀ ਲੋੜ ਹੈ। ਪ੍ਰਭੂ ਨੂੰ ਪਤਾ ਸੀ ਕਿ ਤੁਹਾਨੂੰ ਇਸ ਦੀ ਲੋੜ ਪਵੇਗੀ। ਇਸੇ ਲਈ ਉਹਨੇ ਲੋਕਾਂ ਦਾ ਇਹ ਵਿਸ਼ੇਸ਼ ਸਮੂਹ ਦਿੱਤਾ ਹੈ ਜਿਸ ਨੂੰ ਕਲੀਸੀਆ ਕਿਹਾ ਜਾਂਦਾ ਹੈ।

ਬਦਕਿਸਮਤੀ ਨਾਲ, ਇਹ ਪ੍ਰਬੰਧ ਕਿਸੇ ਵੀ ਤਰ੍ਹਾਂ ਸਵੈਚਾਲਿਤ ਨਹੀਂ ਹੈ। ਤੁਸੀਂ ਹੋ ਸਕਦਾ ਹੈ ਕਿ ਕਲੀਸੀਆ ਦੇ ਲੋਕ ਹੋਵੇ ਪਰ ਫਿਰ ਵੀ ਸਭ ਤੋਂ ਇਕੱਲੇ ਹੋਵੇ। ਕਿਸੇ ਨੇ ਕਿਹਾ ਹੈ ਕਿ ਇਕੱਲਾਪਨ 'ਐਨਾ ਵੱਖਰਾ ਨਹੀਂ ਹੈ ਜਿੰਨਾ ਟਾਪੂ'¹⁵ ਕਿਸੇ ਹੋਰ ਨੇ ਕਿਹਾ ਹੈ ਕਿ ਇਕੱਲਾਪਨ 'ਇਕ ਜੇਲ੍ਹ' ਹੈ 'ਜਿਹਨੂੰ ਅੰਦਰੋਂ ਹੀ ਖੋਲ੍ਹਿਆ ਜਾ ਸਕਦਾ ਹੈ।'¹⁶ ਪ੍ਰਮੇਸ਼ਵਰ ਨੇ ਤੁਹਾਡੀ ਜ਼ਿੰਦਗੀ ਵਿਚ ਬਰਕਤ ਦੇਣ ਲਈ ਕਲੀਸੀਆ ਬਣਾਈ ਹੈ, ਪਰ ਇਸ ਪ੍ਰਬੰਧ ਨੂੰ ਤੁਹਾਨੂੰ ਅਧਿਕਾਰ ਵਿਚ ਲੈਣਾ ਪੈਵੇਗਾ। ਅੱਗ ਬੁਝਾਉਣ ਵਾਲੇ ਯੰਤਰ ਨੂੰ ਕਦੇ-ਕਦੇ ਚੈੱਕ ਕਰਨ ਵਾਂਗ ਕਲੀਸੀਆ ਦੀ ਬੰਦਗੀ ਵਿਚ ਕਿਤੇ-ਕਿਤੇ ਜਾ ਕੇ ਇਸ ਨੂੰ ਅਧਿਕਾਰ ਵਿਚ ਨਹੀਂ ਲਿਆ ਜਾ ਸਕਦਾ। ਸਗੋਂ ਤੁਹਾਨੂੰ ਸਬੰਧ ਬਣਾਉਣੇ ਪੈਣਗੇ! ਇਹਦੇ ਲਈ ਕਲੀਸੀਆ ਦੀ ਜ਼ਿੰਦਗੀ

ਅਤੇ ਕੰਮ ਵਿਚ ਵੜਨਾ ਜ਼ਰੂਰੀ ਹੈ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਸਾਡੇ ਲਈ ਪ੍ਰਮੇਸ਼ਵਰ ਦੇ ਅਦਭੁਤ ਪ੍ਰਬੰਧਾਂ ਦਾ ਪਤਾ ਲੱਗੇਗਾ!

ਸਮੇਂ ਸਮੇਂ ਤੇ ਮੈਨੂੰ ਇਸ ਤਰ੍ਹਾਂ ਦੇ ਦੁਖੀ ਕਰਨ ਵਾਲੇ ਸ਼ਬਦ ਸੁਣਾਈ ਦਿੰਦੇ ਹਨ: “ਅਸੀਂ ਨਵੀਂ ਜਗ੍ਹਾ ਚਲੇ ਗਏ ਹਾਂ। ... ਸਾਨੂੰ ਇੱਥੇ ਛੇ ਮਹੀਨੇ ਹੋ ਗਏ ਹਨ ... ਪਰ ਅਜੇ ਵੀ ਸਾਡਾ ਕੋਈ ਦੋਸਤ ਨਹੀਂ ਬਣਿਆ!”¹⁷ ਇਹੋ ਜਿਹੇ ਸ਼ਬਦ ਸੁਣ ਕੇ, ਮੈਂ ਸੋਚਦਾ ਹਾਂ, “ਇਹਨਾਂ ਨੂੰ ਪ੍ਰਭੂ ਦੀ ਕਲੀਸੀਆ ਦੀ ਲੋੜ ਹੈ! ਜੇ ਮੇਰਾ ਪਰਿਵਾਰ ਓਥੇ ਚਲਿਆ ਜਾਵੇ, ਤਾਂ ਸਾਨੂੰ ਨੇੜੇ ਹੀ ਇਕ ਦੂਜੇ ਦਾ ਸਹਾਰਾ ਮਿਲ ਜਾਵੇਗਾ।” ਮੈਂ ਕਲੀਸੀਆ ਦੇ ਮੈਂਬਰਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੈ, “ਪਤਾ ਨਹੀਂ ਕਲੀਸੀਆ ਦੇ ਬਿਨਾਂ ਮੈਂ ਕੀ ਕਰਦਾ” ਅਤੇ “ਪਤਾ ਨਹੀਂ ਲੋਕ ਕਲੀਸੀਆ ਦੇ ਬਿਨਾਂ ਕਿਵੇਂ ਕਰਦੇ ਹਨ!”

ਮੈਨੂੰ ਗਲਤ ਨਾ ਸਮਝੋ। ਮੈਂ ਇਹ ਨਹੀਂ ਕਹਿ ਰਿਹਾ ਕਿ ਕਲੀਸੀਆ ਇਕ ਦੂਜੇ ਨੂੰ ਸਹਾਰਾ ਦੇਣ ਵਾਲੇ ਰੂਹਾਨੀ ਸਮੂਹ ਤੋਂ ਵੱਧ ਹੋਰ ਕੁਝ ਨਹੀਂ ਹੈ। ਖੁਦਾ ਨੇ ਇਹਨੂੰ “ਪ੍ਰਮੇਸ਼ਵਰ ਦਾ ਨਾਨਾ ਪ੍ਰਕਾਰ ਦਾ ਗਿਆਨ ਪਰਗਟਾ” (ਅਫ਼ਸੀਆਂ 3:10) ਕਰਨ ਲਈ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਬਣਾਇਆ ਹੈ (1 ਤਿਮੋਥਿਉਸ 3:15)। ਪਰ ਇਸ ਸਵਰਗੀ ਮਿਸ਼ਨ ਨੂੰ ਪੂਰਾ ਕਰਦਿਆਂ ਇਹ ਜ਼ਿੰਦਗੀ ਦੇ ਤੂਫ਼ਾਨ 'ਚ ਘਿਰੇ ਲੋਕਾਂ ਲਈ ਰਾਹਤ ਦਾ ਕੰਮ ਵੀ ਕਰਦੀ ਹੈ।

ਨਾਲੇ, ਮੈਂ ਇਹ ਨਹੀਂ ਕਹਿ ਰਿਹਾ ਕਿ ਕਲੀਸੀਆ ਦੁਆਰਾ ਦਿੱਤੀ ਜਾਣ ਵਾਲੀ ਮਦਦ ਇਕ-ਤਰਫ਼ਾ ਇੰਤਜ਼ਾਮ ਹੋਣਾ ਚਾਹੀਦਾ ਹੈ। ਕਈ ਲੋਕ ਕਲੀਸੀਆ ਦਾ ਫ਼ਾਇਦਾ ਚੁੱਕਦੇ ਹਨ। ਉਹਨਾਂ ਦੀ ਨੀਯਤ ਹੁੰਦੀ ਹੈ ਕਿ “ਹੋਰ ਸਭ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਹਨ।” ਕਲੀਸੀਆ ਇਕ ਦੂਜੇ ਦਾ ਰੂਹਾਨੀ ਸਹਾਰਾ ਹੈ; ਸਾਨੂੰ ਇਕ ਦੂਜੇ ਦੀ ਮਦਦ ਕਰਨਾ ਜ਼ਰੂਰੀ ਹੈ।

ਮੱਤੀ 16: 13-19 ਵਿਚ ਇਹ ਐਲਾਨ ਹੈ ਕਿ ਸਾਨੂੰ ਕਲੀਸੀਆ ਦੀ ਹੀ ਲੋੜ ਹੈ!

ਸਾਰ

ਮੱਤੀ 16 ਵਿਚ ਵਾਅਦਾ ਕੀਤੀ ਕਲੀਸੀਆ/ਰਾਜ ਨੂੰ ਯਿਸੂ ਨੇ ਕਦੋਂ ਬਣਾਇਆ? ਉਹਦੇ ਇਸ ਮਹਾਨ ਵਾਅਦੇ ਦੇ ਪੂਰਾ ਹੋਣ ਦੀ ਗੱਲ ਰਸੂਲਾਂ ਦੇ ਕੰਮ 2 ਅਧਿਆਇ ਵਿਚ ਮਿਲਦੀ ਹੈ।

ਮਸੀਹ ਦੀ ਮੌਤ, ਦਫ਼ਨਾਏ ਜਾਣ ਅਤੇ ਜੀ ਉੱਠਣ ਦੇ ਬਾਅਦ ਆਉਣ ਵਾਲੇ ਪਹਿਲੇ ਪੈਂਟੀਕਾਸਟ ਵਾਲੇ ਦਿਨ, ਪਤਰਸ ਨੇ ਖੜਾ ਹੋ ਕੇ ਉਸ ਮਨੁੱਖ ਬਾਰੇ ਦੱਸਿਆ ਸੀ ਜਿਹਦੇ ਬਾਰੇ ਸਾਨੂੰ ਸਭ ਨੂੰ ਜਾਣਨ ਦੀ ਲੋੜ ਹੈ:

ਉਪਰੰਤ ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪ੍ਰਮੇਸ਼ਵਰ ਨੇ ਓਸੇ ਨੂੰ ਪ੍ਰਭੂ ਭੀ ਅਤੇ ਮਸੀਹ ਭੀ ਕੀਤਾ।

ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿਦ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੌਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਵੋ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ (ਰਸੂਲਾਂ ਦੇ ਕੰਮ 2:36-38)।

ਦੂਜੇ ਸ਼ਬਦਾਂ ਵਿਚ, ਪਤਰਸ ਨੇ ਕਿਹਾ ਸੀ ਕਿ ‘‘ਤੋਬਾ ਕਰਕੇ ਬਪਤਿਸਮਾ ਲੈਣ ਤੇ ਤੁਹਾਡੇ ਪਿਛਲੇ ਪਾਪ ਮਿਟਾ ਦਿੱਤੇ ਜਾਣਗੇ ਯਾਨੀ ਤੁਹਾਨੂੰ ਪਿਛਲੇ ਪਾਪਾਂ ਤੋਂ ਮਾਫ਼ੀ ਮਿਲ ਜਾਵੇਗੀ। ਤੁਹਾਨੂੰ ਭਵਿੱਖ ਵਿਚ ਵੀ ਮਦਦ ਮਿਲੇਗੀ ਯਾਨੀ ਮਸੀਹੀ ਜੀਵਨ ਜੀਉਣ ਵਿਚ ਮਦਦ ਕਰਨ ਲਈ ਤੁਹਾਨੂੰ ਪ੍ਰਮੇਸ਼ਵਰ ਦਾ ਆਤਮਾ ਮਿਲੇਗਾ!’’ ਇਹ ਸਭ ਇਹ ਕਹਿਣ ਦਾ ਦੂਸਰਾ ਢੰਗ ਹੈ ਕਿ ‘‘ਬਪਤਿਸਮਾ ਲੈਣ ਤੇ, ਤੁਹਾਡਾ ਉਸ ਮਨੁੱਖ ਨਾਲ ਜਿਸ ਦੀ ਤੁਹਾਨੂੰ ਲੋੜ ਹੈ ਬਚਾਉਣ ਵਾਲਾ ਅਤੇ ਸਮਰੱਥਾ ਦੇਣ ਵਾਲਾ ਸਬੰਧ ਬਣ ਜਾਵੇਗਾ।’’ ਪੌਲਸ ਨੇ ਇਸ ਨੂੰ ਇਸ ਤਰ੍ਹਾਂ ਕਿਹਾ: ‘‘ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪ੍ਰਮੇਸ਼ਵਰ ਦੇ ਪੁੱਤਰ ਹੋ। ਕਿਉਂ ਜੋ ਤੁਸੀਂ ਜਿੰਨਿਆਂ ਨੇ ਮਸੀਹ ਵਿਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ’’ (ਗਲਾਤੀਆਂ 3:26, 27)।

ਰਸੂਲਾਂ ਦੇ ਕੰਮ 2:41 ਵਿਚ ਕਿਹਾ ਗਿਆ ਹੈ, ‘‘ਸੋ ਜਿਹਨਾਂ ਉਹ ਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਅਤੇ ਓਸੇ ਦਿਨ ਤਿੰਨ ਕੁ ਹਜ਼ਾਰ ਜਣੇ ਉਹਨਾਂ ਵਿਚ ਰਲ ਗਏ।’’ ਆਇਤ 47 ਕਹਿੰਦੀ ਹੈ, ‘‘ਅਤੇ ਪ੍ਰਭੂ ਦਿਨੋ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਹਨਾਂ ਵਿਚ ਰਲਾਉਂਦਾ ਸੀ।’’ ਕਈ ਪੁਰਾਣੀਆਂ ਹੱਥਲਿਖਤਾਂ ਵਿਚ ‘‘And the Lord added to the church daily’’ (ਵੇਖੋ KJV) ਸ਼ਬਦ ਹਨ। ਬਪਤਿਸਮਾ ਲੈਣ ਤੇ, ਉਹ ਸਿਰਫ਼ ਯਿਸੂ ਵਿਚ ਹੀ ਬਪਤਿਸਮਾ ਨਹੀਂ ਲੈਂਦੇ ਸਨ ਸਗੋਂ ਉਹਦੀ ਦੇਹ ਅਰਥਾਤ ਕਲੀਸੀਆ ਵਿਚ ਵੀ ਬਪਤਿਸਮਾ ਲੈਂਦੇ ਸਨ (1 ਕੁਰਿੰਥੀਆਂ 12:13; ਅਫ਼ਸੀਆਂ 1:22, 23)। ਉਸ ਦੇਹ ਵਿਚ ਉਹਨਾਂ ਦੇ ਸਬੰਧ ਬਾਰੇ ਰਸੂਲਾਂ ਦੇ ਕੰਮ 2:42, 44 ਵਿਚ ਕਿਹਾ ਗਿਆ ਹੈ, ‘‘ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਰ ਪ੍ਰਾਰਥਨਾ ਕਰਨ ਵਿਚ ਲੱਗੇ ਰਹੇ। ਅਰ ਜਿਹਨਾਂ ਨੇ ਨਿਹਚਾ ਕੀਤੀ ਸੀ ਉਹ ਸਭ ਇਕੱਠੇ ਸਨ ਅਤੇ ਸਾਰੀਆਂ ਵਸਤਾਂ ਵਿਚ ਭਾਈਵਾਲ ਸਨ।’’ ਜੇ ਕੁਝ ਉਹਨਾਂ ਕੋਲ ਸੀ ਉਹ ਉਸ ਨੂੰ ਇਕ ਦੂਜੇ ਨਾਲ ਵੰਡਦੇ ਸਨ। ਇਸ ਤਰ੍ਹਾਂ ਇਹਨਾਂ ਨਵੇਂ ਮਸੀਹੀਆਂ ਨੂੰ ਉਹ ਲੋਕ ਵੀ ਮਿਲ ਗਏ ਜਿਹਨਾਂ ਦੀ ਉਹਨਾਂ ਨੂੰ ਲੋੜ ਸੀ।

ਤੁਹਾਨੂੰ ਇਕ ਵਿਅਕਤੀ ਅਰਥਾਤ ਯਿਸੂ ਮਸੀਹ ਦੀ ਲੋੜ ਹੈ। ਤੁਹਾਨੂੰ ਇਕ ਲੋਕ ਸਮੂਹ ਅਰਥਾਤ ਪ੍ਰਭੂ ਦੀ ਕਲੀਸੀਆ ਦੀ ਲੋੜ ਹੈ। ਜੇ ਤੁਸੀਂ ਮਸੀਹ ਵਿਚ ਅਤੇ ਉਸ ਦੀ ਦੇਹ ਵਿਚ ਬਪਤਿਸਮਾ ਨਹੀਂ ਲਿਆ, ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਹੁਣੇ ਡੁਬਕੀ ਲੈ ਲਓ ਅਤੇ ਆਪਣੀ ਜ਼ਿੰਦਗੀ ਦੀਆਂ ਵੱਡੀਆਂ ਲੋੜਾਂ ਨੂੰ ਪੂਰਾ ਕਰੋ।

ਟਿੱਪਣੀਆਂ

¹ਬੈਟਸਲ ਬੈਰਟ ਬੈਕਸਟਰ, ਫ੍ਰੈਂਚ ਲਾਈਫ ਟੰਬਲਸ ਇਨ (ਗ੍ਰੈਂਡ ਰੈਪਿਡਸ, ਮਿਸ਼ਿਗਨ: ਬੇਕਰ ਬੁੱਕ ਹਾਊਸ, 1974), 22. ²‘‘ਨੌ-ਟਵਰਕ’’ ਅਤੇ ‘‘ਸਹਾਇਕ ਸਮੂਹ’’ ਦੂਸਰੇ ਲੋਕਾਂ ਨਾਲ ਹਮਾਇਤ ਕਰਨ ਵਾਲੇ ਸਬੰਧ ਲਈ ਵਰਤੇ ਜਾਣ ਵਾਲੇ ਵਰਤਮਾਨ ਵਾਕਾਂਸ਼ ਹਨ। ³ਯਿਸੂ ਨੇ ਧਿਆਨ ਦੁਆਇਆ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਹੀ ‘‘ਆਉਣ ਵਾਲਾ ਏਲੀਆਹ’’ ਸੀ (ਤੁਲਨਾ ਕਰੋ ਮੱਤੀ 11:14)। ⁴ਕਿਉਂਕਿ ਯਿਸੂ ਲੋਕਾਂ ਦੇ ਵਿਚਾਰ ਪੜ੍ਹ ਸਕਦਾ ਸੀ। ਇਸ ਲਈ ਉਸ ਨੇ ਮੇਰੇ ਵਾਂਗ ਫਿਕਰਮੰਦ ਨਹੀਂ ਹੋਣਾ ਸੀ। ⁵‘‘ਆਪਣਾ ਪੈਰ ਆਪਣੇ ਮੂੰਹ ਵਿਚ ਲੈਣਾ’’ ਦਾ ਅਰਥ ਬੇਮੋਕਾ ਗੱਲ ਕਹਿ ਕੇ ਆਪਣੇ ਆਪ ਨੂੰ ਪਰੇਸ਼ਾਨੀ ਵਿਚ ਪਾਉਣਾ ਹੈ। ⁶‘‘ਬਰ-ਯੋਨਾਹ’’ ਦਾ ਮੂਲ ਅਰਥ

‘ਯੋਨਾਹ ਦਾ ਪੁੱਤਰ’ ਹੈ। ਇਸ ਦਾ ਆਧੁਨਿਕ ਅਨੁਵਾਦ ‘ਯੂਹੰਨਾ ਦਾ ਪੁੱਤਰ,’ ‘ਜੋਨਾ ਦਾ ਪੁੱਤਰ,’ ਜਾਂ ‘ਜੋਨਸਨ’ ਹੋ ਸਕਦਾ ਹੈ।⁷ ਅਮਰੀਕਾ ਵਿਚ ਅਤੇ ਹੋਰ ਥਾਵਾਂ ਤੇ, ਤਾਰੀਫ਼ ਕਰਨ (ਜਾਂ ਇਨਾਮ ਦੇਣ) ਲਈ ਸਕੂਲੀ ਬੱਚਿਆਂ ਨੂੰ ਆਮ ਤੌਰ ਤੇ ਕਲਾਸ ਦੇ ਸਾਹਮਣੇ ਖੜੇ ਹੋਣ ਲਈ ਕਿਹਾ ਜਾਂਦਾ ਹੈ।⁸ ਅਧਿਆਇ 26. ⁹ 1973 ਦਾ ਸੰਸਕਰਣ।¹⁰ ਪੈਟ੍ਰੋਸ ਅਤੇ ਪੈਟ੍ਰਾ ਵਿਚ ਤਿੰਨ ਮੁੱਖ ਫ਼ਰਕ ਸ਼ਬਦ-ਜੋੜ, ਲਿੰਗ ਅਤੇ ਅਰਥ ਦੇ ਹਨ।

¹¹ ਇਸ ਸੰਗਠਨ ਦੁਆਰਾ ‘ਜਿਸ ਦੀ ਤੁਹਾਨੂੰ ਲੋੜ ਹੈ’ ਦੇ ਰੂਪ ਵਿਚ ਸਿਰਫ਼ ਪਤਰਸ ਨੂੰ ਹੀ ਉੱਚਾ ਨਹੀਂ ਕੀਤਾ ਜਾਂਦਾ। ਕੁਝ ਲੋਕ ਜ਼ੋਰ ਦਿੰਦੇ ਹਨ ਕਿ ਯਿਸੂ ਕੋਲ ਪਹੁੰਚਣ ਲਈ ‘ਮਾਂ ਦੇ ਸਪਰਸ਼’ (ਯਾਨੀ ਮਰੀਅਮ) ਦੀ ਲੋੜ ਹੁੰਦੀ ਹੈ। ਉਹ ਇਹ ਵੀ ਜ਼ੋਰ ਦਿੰਦੇ ਹਨ ਕਿ ਰੂਹਾਨੀ ਮਾਮਲਿਆਂ ਵਿਚ ਵਿਸ਼ੇਸ਼ ਪ੍ਰਭਾਵ ਰੱਖਣ ਵਾਲੇ ‘ਸੰਤ’ ਵੀ ਹਨ।¹² ਇਕਲੋਸਿਆ ਸ਼ਬਦ ਇਕ (ਵਿੱਚੋਂ) ਅਤੇ ਕੋਲਿਓ (ਬੁਲਾਉਣਾ) ਤੋਂ ਲਿਆ ਗਿਆ ਹੈ।¹³ ‘ਕਲੀਸੀਆ’ ਸ਼ਬਦ ਹਰ ਥਾਂ ਮੌਜੂਦ ਉਹਨਾਂ ਲੋਕਾਂ ਲਈ ਵਿਸ਼ਵਆਪੀ ਅਰਥ ਵਿਚ ਵਰਤਿਆ ਜਾ ਸਕਦਾ ਹੈ ਜਿਹਨਾਂ ਨੂੰ ਯਿਸੂ ਨਾਲ ਨਵੇਂ ਸਬੰਧ ਵਿਚ ਸੰਸਾਰ ਵਿੱਚੋਂ ਬੁਲਾਇਆ ਗਿਆ ਹੈ। ਇਸ ਅਰਥ ਵਿਚ ਵਰਤੇ ਜਾਣ ਤੇ, ਇਹ ਸ਼ਬਦ ਇਕਵਚਨ ਹੈ (ਮੱਤੀ 16: 18)। ‘ਕਲੀਸੀਆ’ ਸੱਦੇ ਗਏ ਲੋਕਾਂ ਲਈ ਕਿਸੇ ਖ਼ਾਸ ਇਲਾਕੇ ਵਿਚ ਦੱਸਣ ਲਈ ਮੰਡਲੀ ਦੇ ਅਰਥ ਵਿਚ ਵੀ ਵਰਤਿਆ ਜਾ ਸਕਦਾ ਹੈ। ਇਸ ਅਰਥ ਵਿਚ ਵਰਤੇ ਜਾਣ ਤੇ, ਬਹੁਵਚਨ ਵਰਤਿਆ ਜਾ ਸਕਦਾ ਹੈ- ਜਿਵੇਂ ਰੋਮੀਆਂ 16: 16 ਵਿਚ ਵਰਤਿਆ ਗਿਆ ਹੈ।... ਯਕੀਨਨ ਹੀ, ਨਵੇਂ ਨੇਮ ਵਿਚ ਕਲੀਸੀਆ ਨੂੰ ਹੋਰ ਨਾਵਾਂ ਨਾਲ ਵੀ ਸੌਂਦਿਆ ਗਿਆ ਹੈ: ਜਿਵੇਂ ‘ਪ੍ਰਮੇਸ਼ਵਰ ਦੀ ਕਲੀਸੀਆ’ (ਰਸੂਲਾਂ ਦੇ ਕੰਮ 20: 28)। ਹੋਰ ਬਹੁਤ ਸਾਰੇ ਸ਼ਬਦਾਂ ਦਾ ਮੂਲ ਅਰਥ ‘ਮਸੀਹ ਦੀ ਕਲੀਸੀਆ’ ਵਾਂਗ ਹੀ ਹੈ।¹⁴ ਅੰਗ੍ਰੇਜ਼ੀ ਦੇ ਕਿੰਗ ਜੇਮਸ ਅਨੁਵਾਦ ਵਿਚ ‘ਨਰਕ’ ਲਈ ਸ਼ਬਦ ਹੈ। ਕਿੰਗ ਜੇਮਸ ਵਾਲੇ ਅਨੁਵਾਦ ਵਿਚ ਤਿੰਨ ਵੱਖੋ ਵੱਖ ਯੂਨਾਨੀ ਸ਼ਬਦ ਹਨ, ‘hail’: (1) ਗੋਹੰਨਾ, ਜੋ ‘ਨਰਕ ਦੀ ਅੱਗ’ ਲਈ ਸ਼ਬਦ ਹੈ (ਮੱਤੀ 5: 22; ਆਦਿ); (2) ਹੇਡਿਸ, ‘ਅਦਿੱਖ [ਸੰਸਾਰ]’ ਲਈ ਸ਼ਬਦ, ਅਰਥਾਤ ਮੁਰਦਿਆਂ ਦਾ ਜਹਾਨ (ਰਸੂਲਾਂ ਦੇ ਕੰਮ 2: 27; ਆਦਿ); ਅਤੇ ਟਾਰਟਰਸ, ਦੁਸ਼ਟ ਮੁਰਦਿਆਂ ਦੀ ਸਥਿਤੀ ਦਰਸਾਉਂਦਾ ਸ਼ਬਦ (2 ਪਤਰਸ 2: 4)। ਮੱਤੀ 16: 18 ਵਿਚ ਮਿਲਣ ਵਾਲਾ ਸ਼ਬਦ ਹੇਡਿਸ ਹੈ। ਇਹ ਸੱਚ ਹੈ ਕਿ ਨਰਕ ਦੀਆਂ ਸ਼ਕਤੀਆਂ (ਯਾਨੀ ਸ਼ੈਤਾਨ ਅਤੇ ਉਹਦੇ ਦੂਤ) ਕਲੀਸੀਆ ਦਾ ਨਾਸ ਨਹੀਂ ਕਰ ਸਕਦੇ-ਅਤੇ ਇਹ ਆਇਤ ਅਸਿੱਧੇ ਤੌਰ ਤੇ ਇਹੀ ਦੱਸਦੀ ਹੈ-ਪਰ ਇਥੇ ਵਰਤੇ ਗਏ ਸ਼ਬਦਾਂ ਦਾ ਮੂਲ ਅਰਥ ਇਹ ਨਹੀਂ ਹੈ।¹⁵ ਲਿਓਨਰਡ ਹੈਰਲਡ ਲੂਈਸ ਲੈਵਿੰਸਨ, ਵੈਬਸਟਰ’ਸ ਅਨਅਫ਼ਰੇਡ ਡਿਕਸ਼ਨਰੀ (ਨਿਯੂ ਯਾਰਕ, ਨਿਯੂ ਯਾਰਕ: ਕੋਲਿਅਰ ਬੁਕਸ, 1967), 143 ਵਿਚ ਦੁਹਰਾਇਆ ਗਿਆ, ਹੈਰਲਡ ਡਬਲਊ. ਰੂਅਪ।¹⁶ ਲਿਓਨਰਡ ਹੈਰਲਡ ਲੂਈਸ ਲੈਵਿੰਸਨ, ਵੈਬਸਟਰ’ਸ ਅਨਅਫ਼ਰੇਡ ਡਿਕਸ਼ਨਰੀ (ਨਿਯੂ ਯਾਰਕ, ਨਿਯੂ ਯਾਰਕ: ਕੋਲਿਅਰ ਬੁਕਸ, 1967), 143 ਦੁਆਰਾ ‘ਅੰਨਾਬੇਲ, ਜ਼ਿਯੂਰਿਕ’ ਦੇ ਨਾਮ।¹⁷ ਇਕ ਦੁਖਦ ਸਥਿਤੀ ਧਿਆਨ ‘ਚ ਆਉਂਦੀ ਹੈ ਜਿਸ ਵਿਚ ਇਕ ਜਵਾਨ ਲੜਕੀ, ਜੋ ਮੇਰੀ ਇਕ ਬੇਟੀ ਦੀ ਸਹੇਲੀ ਸੀ, ਨੂੰ ਖੂਨ ਦਾ ਕੈਂਸਰ ਹੋ ਗਿਆ। ਉਹਦਾ ਪਰਿਵਾਰ ਰੋੜੇ ਨਾਮਕ ਟਾਪੂ ਤੇ ਚਲਿਆ ਗਿਆ ਸੀ ਅਤੇ ਉੱਥੇ ਕਿਸੇ ਨੂੰ ਜਾਣਦਾ ਨਹੀਂ ਸੀ; ਦੁੱਖ ਦੀ ਇਸ ਘੜੀ ਵਿਚ ਉਹਨਾਂ ਦੀ ਮਦਦ ਲਈ ਕੋਈ ਦੋਸਤ ਜਾਂ ਰਿਸ਼ਤੇਦਾਰ ਨੇੜੇ ਨਹੀਂ ਸੀ।